

ਸਲੋਕ ਮਃ ੧ ॥ ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਕੁਤੁ ਬੋਲਿ ਬੋਲਿ ਭਉਕਣਾ ਚੁਕਾ ਧਰਮੁ ਬੀਚਾਰੁ ॥ ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ

॥ ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥ ਮਃ ੧ ॥ ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥ ਪਉੜੀ ॥ ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ ਖਿੰਝਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ ਸਾਹਿਬ ਸਬਦੁ ਨ ਉਚਰੈ ਮਾਇਆ ਮੋਹ ਪਸਾਰੀ ॥ ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ ਨਾਨਕ ਨਾਮੁ ਨ ਚੇ-ਤਈ ਜੁਐ ਬਾਜੀ ਹਾਰੀ ॥੧੪॥ ਸਲੋਕ ਮਃ ੧ ॥ ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖਸੀਆ ਕਿਆ ਚਾਉ ॥ ਵਿਛੜਿਆ ਵਿਸੁ ਹੋਇ ਵਿਛੋੜਾ ਏਕੁ ਘੜੀ ਮਹਿ ਜਾਇ ॥ ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉਤਾ ਖਾਇ ॥ ਮਿਠਾ ਖਾਧਾ ਚਿਤਿ ਨ ਆਵੈ ਕਉਤਤਣੁ ਧਾਇ ਜਾਇ ॥ ਮਿਠਾ ਕਉਤਾ ਦੋਵੈ ਰੋਗ ॥ ਨਾਨਕ ਅੰਤਿ ਵਿਗੁਤੇ ਭੋਗ ॥ ਝਖਿ ਝਖਿ ਝਖਣਾ ਝਗੜਾ ਝਾਖ ॥ ਝਖਿ ਝਖਿ ਜਾਹਿ ਝਖਹਿ ਤਿਨੁ ਪਾਸਿ ॥੧॥ ਮਃ ੧ ॥ ਕਾਪੜੁ ਕਾਠੁ ਰੰਗਾਇਆ ਰਾਂਗਿ ॥ ਘਰ ਗਚ ਕੀਤੇ ਬਾਗੈ ਬਾਗ ॥ ਸਾਦ ਸਹਜ ਕਰਿ ਮਨੁ ਖੇਲਾਇਆ ॥ ਤੈ ਸਹ ਪਾਸਹੁ ਕਹਣੁ ਕਹਾਇਆ ॥ ਮਿਠਾ ਕਰਿ ਕੈ ਕਉਤਾ ਖਾਇਆ ॥ ਤਿਨਿ ਕਉਤੈ ਤਨਿ ਰੋਗੁ ਜਮਾਇਆ ॥ ਜੇ ਫਿਰਿ ਮਿਠਾ ਪੇਤੈ ਪਾਇ ॥ ਤਉ ਕਉਤਤਣੁ ਚੁਕਸਿ ਮਾਇ ॥ ਨਾਨਕ ਗੁਰਮੁਖਿ ਪਾਵੈ ਸੋਇ ॥ ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ ਪਉੜੀ ॥ ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥ ਸਲੋਕ ਮਃ ੨ ॥ ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥ ਮਃ ੧ ॥ ਬੇਦੁ ਪਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ ਗਿਆਨੁ ਸਲਾਹੇ ਵਡਾ ਕਰਿ ਸਚੇ ਸਚਾ ਨਾਉ ॥ ਸਚੁ ਬੀਜੈ ਸਚੁ ਉਗਵੈ

ਦਰਗਹ ਪਾਈਐ ਥਾਉ ॥ ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥ ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥

shlok mehla 1.
kal jo-i kute muhi kje jo-a murdar.
kurh bol bol bha-ukana chuka Dharam bichar.
yin yivandi-a paṭ naji mu-i-a mandi so-e.

Página 1243

likji-a jove nanka karta kare so jo-e. ॥1॥ mehla 1.
ranna jo-i-a boDhi-a puras jo-e sa-i-ad.
sil sanyam such bhanni kjana kje aje.
saram ga-i-a ghar apne paṭ uth chali nal.
Nanak sacha ek he a-or na sacha bhal. ॥2॥ pa-orji.
bajar bhasam lepan kare antar gubari.
kjintha yjoli bajo bhekj kare ḍurmata aja^Nkari.
sajib sabada na uchre ma-i-a moh pasari.
antar lalach bharam he bharme gavari.
Nanak nam na chet-i yu-e bei jari. ॥14॥ shlok mehla 1.
lakj si-o parit jove lakj yivan ki-a kjusi-a ki-a cha-o.
vichhurji-a vis jo-e vichjorja ek gharji meh ya-e.
ye sa-o varji-a mitha kjee bji fir ka-urja kja-e.
mitha kjaDha chit na ave ka-urj-tan Dha-e ya-e.
mitha ka-urja dove rog.
Nanak ant vigute bjog.
yhakj yhakj yhakj-na yhagrja yhakj.
yhakj yhakj yaji yhakjeh tin^H pas. ॥1॥ mehla 1.
kaparh kathh ranga-i-a ra^Ng.
ghar gach kite bage bag.
sad sahy kar man kjela-i-a.
te sah pashu kajana kaja-i-a.
mitha kar ke ka-urja kja-i-a.
tin ka-urje tan rog yama-i-a.
ye fir mitha perje pa-e.
ta-o ka-urj-tan chukas ma-e.
Nanak gurmukj pave so-e.
yis no parapat likji-a jo-e. ॥2॥ pa-orji.
yin ke hirde mel kapat he bajar Dhova-i-a.
kurh kapat kamavde kurh pargati a-i-a.
andar jo-e so nikle nah chhape chhapa-i-a.
kurje lalach lagi-a fir yuni pa-i-a.
Nanak yo biye so kjavna karte likj pa-i-a. ॥15॥ shlok mehla 2.
katha kajani bedi^N ani pap punn bichar.
de de lena le le dena narak surag avtar.
utam maDhim yaṭi^N yinsi bharam bhave sansar.
amrit bani taṭ vakjani gi-an Dhi-an vich a-i.
gurmukj akj*i* gurmukj yaṭi surti^N karam Dhi-a-i.
juk’^m se jukme vich rakje jukme andar vekje.
Nanak agaju ja-ume tute ta^N ko liki-e lekje. ॥1॥ mehla 1.
bedṽ pukare punn pap surag narak ka bi-o.
yo biye so ugve kja^Nda yane yi-o.
gi-an salaje vada kar sacho sacha na-o.
sach biye sach ugve dargeh pa-i-e tha-o.

Página 1244

bedṽ vapari gi-an ras karmi pale jo-e.
Nanak rasi bahra ladṽ na chali-a ko-e. ॥2॥

Shlok, Mejl Guru Nanak Dev, Primer Canal Divino.

En la oscura Era de *Kali*, los seres humanos se han volcado en la avaricia y se comportan como perros, porque usurpan con su actitud y parecido su forma de ser. Ellos recitan lo falso y no se preocupan por la rectitud. En vida no son honrados, tampoco después de la muerte y su reputación es de maldad. *Nanak*, Lo que sea que es la Voluntad de Dios, eso es lo que sucede. (1)

Mejl Guru Nanak Dev, Primer Canal Divino.

La mujer se ha vuelto sumisa, mientras el hombre se ha vuelto tirano. La cultura, el autocontrol y la piedad han sido abandonadas y se han dedicado a comer lo prohibido. **P.1243.** Los seres humanos han perdido todo sentido de vergüenza, perdiendo todo su honor. Dice *Nanak*, sólo el Uno es Verdadero, oh hermano, no busques a nadie más. (2)

Pauri.

En el interior del *Yogui* hay oscuridad, pero su cuerpo lo unge con cenizas; su ego lo sobrepasa, guiado por la ignorancia, aunque se disfrace de mendigo. Vive enredado en el deseo y la ilusión, pero no recita la Palabra del Señor. En su interior sólo se encuentra avaricia y duda, la vida de ese tonto se encuentra desviada. Dice *Nanak*, ese ser no alaba el Nombre del Señor y apuesta su vida en vano. (14)

Shlok, Mejl Guru Nanak Dev, Primer Canal Divino.

Aún si uno vive cien mil años, colmado de miles de amores y diversiones, al final uno parte en un instante y las dichas se convierten en decepción. Aún si uno saborea lo dulce por cien años, después tendrá que saborear lo amargo por largo tiempo. Lo dulce es tan doloroso como amargo, pues mientras más uno se divierte en placeres, más desperdicia su vida. Todo esfuerzo es en vano, pues lleva al dolor, y aún así los seres humanos desperdician sus vidas en la contienda. (1)

Mejl Guru Nanak Dev, Primer Canal Divino.

De ropajes y muebles de maderas preciosas cuidadosamente pulidos, casas edificadas con los más finos materiales, el ser humano disfruta con gran alegría de su vida. Pero el Señor le muestra su amonestación por esto, pues el que saborea lo amargo pensando que es dulce, de seguro encontrará dolor. Si el Señor lo bendijera con Su Dulce, entonces lo amargo desaparecería de su vida. Dice *Nanak*, sólo será bendecido por la Gracia del *Guru*, quien el Señor, el Dios, así en su Destino, se lo haya inscrito. (2)

Pauri.

En quienes en su interior hay mugre, pero por fuera se bañan con los mejores jabones, sus valores son falsos y viven en la ilusión. Lo que sea que uno lleva en el interior se mostrará al final. Engañado por la avaricia, uno es puesto en el vientre una y otra vez. Dice *Nanak*, uno cosecha lo que siembra, pues tal es el Escrito del Señor. (15)

Shlok, Mejl Guru Nanak Dev, Primer Canal Divino.

Los *Vedas* le han dado valor al mito que hace que los seres humanos mediten en los valores de lo bueno y lo malo y también la creencia de que uno toma lo que uno da. A través de este dar y tomar, el ser humano vive en la dicha o en la oscuridad de su tristeza. El sentido de lo alto y lo bajo, de la casta y el color, son ilusiones creadas por el ser humano. Pero la Palabra Néctar del *Guru*, da a conocer la Quintaesencia, pues sus primaveras son la Sabiduría y la Contemplación, la cual es recitada por los que llevan a Dios en su mente y es comprendida por los mismos que, por la Gracia de Dios, Lo habitan en sus Conciencias. En Su Voluntad, el Señor lo crea todo, en Su Voluntad, Él lo observa y conserva todo. Dice *Nanak*, quien se ha liberado de su ego negativo y vive entonado en la Voluntad del Señor, es tomado en cuenta por su Dios. (1)

Mejl Guru Nanak Dev, Primer Canal Divino.

Los *Vedas* proclaman que la semilla de la conciencia elevada o baja está en la virtud, la maldad y en lo que sea que uno siembra. Eso va uno a cosechar y el Alma tendrá que alimentarse de acuerdo a lo mismo, pero la Sabiduría alaba al Dios Verdadero, Cuyo Nombre es Verdad y de esta forma la Verdad se edifica en el ser humano; es así como uno encuentra un sitio en la Corte del Señor.

Los *Vedas* sólo negocian en Dios, el Capital del Alma es la Sabiduría y ésta sólo se obtiene a través de la Gracia de Dios, y quien sea que no tenga este tipo de Capital no podrá cosechar la Bonanza de Dios. (2) **P.1244**

ਪਉੜੀ ॥ ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥ ਬਿਸੀਅਰੁ ਮੰਤ੍ਰਿ ਵੇਸਾਹੀਐ ਬਹੁ ਦੂਧੁ ਪੀਆਇਆ ॥ ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥ ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥ ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥
ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨ੍ਹੀ ਲਿੰਦੁਆ ਇਕਿ ਲਦਿ ਚਲੇ ਇਕਨ੍ਹੀ ਬਧੇ ਭਾਰ ॥ ਇਕਨ੍ਹਾ ਹੋਈ ਸਾਖਤੀ ਇਕਨ੍ਹਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥
ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥
ਪਉੜੀ ॥ ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥ ਮਹਾ ਕਰੁਪ ਦੁਖੀਏ ਸਦਾ ਕਾਲੇ ਮੁਹ ਮਾਇਆ ॥ ਭਲਕੇ ਉੱਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥ ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥ ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥
ਸਲੋਕ ਮਃ ੪ ॥ ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥ ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥ ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥ ਨਾਨਕ ਗੁਰਮੁਖਿ ਨਾਮੁ ਧਿਆਈਐ ਸਿੰਹਲਾ ਆਇਆ ਸੋਇ ॥੧॥
ਮਃ ੪ ॥ ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥ ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥
ਪਉੜੀ ॥ ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥ ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥ ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥ ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥
ਸਲੋਕ ਮਃ ੧ ॥ ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥ ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥
ਮਃ ੧ ॥ ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥ ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥ ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹੀਐ ॥ ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥
ਪਉੜੀ ॥ ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ

ਪਾਇਆ ॥ ਗੁਰ ਪਰਸਾਦੀ ਘਟਿ ਚਾਨਣਾ ਆਨ੍ਹੇਰੁ ਗਵਾਇਆ ॥ ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ ਨਾਨਕ ਸਤਿਗੁਰਿ ਮਿਲਿਐ ਨਾਉ ਪਾਏੀਐ ਮਿਲਿ ਨਾਮੁ ਧਿਆਇਆ ॥ ਜਿਨ੍ਹ ਕੈ ਪੌਤੈ ਪੁੰਨੁ ਹੈ ਤਿਨ੍ਹੀ ਦਰਸਨੁ ਪਾਇਆ ॥੧੯॥

pa-orjī. nimm birakṯ bajo sanchi-e amrit ras pa-i-a. bisi-ar mantar visaji-e bajo duDh pi-a-i-a. manmukṯ abjinn na bjiy-i patjar nava-i-a. bikṯ meh amrit sinchi-e bikṯ ka fal pa-i-a. Nanak sangat mel jar sabh bikṯ leh ya-i-a. ||16|| shlok mehla 1. maran na murat puchhi-a puchhi thit na var. iknhi ladi-a ik lad chale iknhi baDhe bhar. iknha jo-i sakṯ-ti iknha jo-i sar. laskar sane damami-a chhute bank du-ar. Nanak dheri chjar ki bji fir jo-i chhar. ||1|| mehla 1. Nanak dheri dheh pa-i miti sanda kot. bjitār chor bajali-a kṯot ve yi-a kṯot. ||2|| pa-orjī. yin andar ninda dusat he nak vadhe nak vaDha-i-a. maja karup dukji-e sada kale muh ma-i-a. bhalke uth nit par darab hireh jar nam chura-i-a. jar yi-o tin ki sangat mat karaju rakṯ lejo jar ra-i-a. Nanak pa-i-e kirat kamavde manmukṯ dukṯ pa-i-a. ||17|| shlok mehla 4. sabh ko-i he kjasam ka kjas maju sabh ko jo-e. juk’m pachhane kjasam ka ta sach pave ko-e. gurmukṯ ap pachhani-e bura na dise ko-e. Nanak gurmukṯ nam Dhi-a-i-e sajila a-i-a so-e. ||1|| mehla 4. sabhna data ap he ape melanjar. Nanak sabad mile na vichhurjeh yina sevi-a jar datar. ||2|| pa-orjī. gurmukṯ hirde saNt he na-o ugav a-i-a. yap tap tirath sanyam kare mere parabh bha-i-a. hirda suDh jar sevde soheh gun ga-i-a. mere jar yi-o eve bhavda gurmukṯ tara-i-a. Nanak gurmukṯ meli-an jar dar soha-i-a. ||18|| shlok mehla 1. Dhanvanta iv hi kaje avri Dhan ka-o ya-o. Nanak nirDhan tit din yit din visre na-o. ||1|| mehla 1. sure charje viyog sabhse ghate arya. tan man rata bjog ko-i jare ko yine. sabh ko bhari-a fuk akjan kajan na thamH-i-e. Nanak vekje ap fuk kadha-e dheh pave. ||2|| pa-orjī. satsangat nam niDhan he yithaju jar pa-i-a.

Página 1245

gur parsadi ghat channa anHer gava-i-a. loha paras bheti-e kanchan jo-e a-i-a. Nanak satgur mili-e na-o pa-i-e mil nam Dhi-a-i-a. yinH ke pote punn he tinhi darsan pa-i-a. ||19||

Pauri.

Aun si uno regara el Árbol de *Neem* con Néctar y leyendo las palabras uno confiara en la serpiente y la alimentara de leche, pues de nada serviría, la piedra se seca acabándola de mojar, igual que el soberbio. Si la planta venenosa es tratada con Néctar, ésta no pierde la potencia de su veneno. Oh Dios, guíame hasta Tus Santos para que me purifique de mi envenenamiento. (16)

Shlok, Mejl Guru Nanak Dev, Primer Canal Divino.

La muerte no tiene fecha, llega sin invitación, algunos ya se han ido, mientras que otros se preparan para partir. Algunos han reunido sus bienes y otros han ensillado sus caballos, y así con sus ejércitos y tambores, dejan sus bellas mansiones. Dice *Nanak*, el ser humano, el saco de polvo, al final regresa al polvo. (1)

Mejl Guru Nanak Dev, Primer Canal Divino.

La fortaleza del cuerpo es de polvo y se cae como el polvo, en su interior habita el ladrón del deseo, oh vida, todo lo que ves es mera ilusión. (2)

Pauri.

Quien trae la calumnia en su interior, consigo trae la vergüenza Es como una bruja perversa, siempre doliente, cuyo semblante ha sido oscurecido por *Maya*. Día con día se roba lo que pertenece a otros y se esconde del Nombre del Señor. Oh Dios, muéstrame Tu Compasión para no acercar mi compañía a la de ese ser. Dice *Nanak*, Él practica lo que está en su destino y siendo un arrogante atrae para sí el sufrimiento. (17)

Shlok, Mejl Guru Nanak Dev, Primer Canal Divino.

Todos pertenecen a Dios, nuestro Señor y Maestro, de Dios todo emanó. Sólo entendiendo el *Jukam* de Su Voluntad, la Verdad es obtenida. El *Gurmukj* toma Conciencia de su propio ser, y entonces a nadie percibe como malo o malvado. Oh, dice *Nanak*, el *Gurmukj* medita en el *Naam*, el Nombre del Señor y su venida a este mundo se torna fructífera. (1)

Mejl Guru Nanak Dev, Primer Canal Divino.

El Señor Mismo bendice a todos, sí, es Él Quien une a todos en Su Ser. Dice *Nanak*, aquél que sirve y se inmerge en Dios, a través de la Palabra, no se separa más de Él. (2)

Pauri.

La Paz reina en la mente del ser consciente en Dios y en su interior se edifica el Nombre del Señor. El complacer al Señor, es su meditación, maceración, autocontrol y peregrinaje. Su mente es pura y él sirve a Dios, y se ve bello, alabando a su Señor. A mi Dios le gusta esta manera, y a través del *Guru* salva a tales seres. Dice *Nanak*, a ellos el Señor los une a Su Ser y se ven gloriosos en la Puerta del Señor. (18)

Shlok, Mejl Guru Nanak Dev, Primer Canal Divino.

Los ricos son aquéllos que buscan cada vez más y más a Dios. Pero el día en que se olvidan del Nombre del Señor se vuelven en verdad pobres. (1)

Mejl Guru Nanak Dev, Primer Canal Divino.

El sol se levanta y después se pone, y mira, un día más en la vida del ser humano se va. El cuerpo y la mente se deleitan de todo tipo de placeres, y unos ganan mientras que otros pierden.

El ego de todos está inflado y su instrucción no los lleva hacia la Sabiduría, pero el Señor lo ve todo y cuando al hombre lo priva de su respiración, ahí cae. (2)

Pauri.

Uno recibe el Tesoro del Nombre del Señor en la Sociedad de los Santos. Sí, cuando el interior de uno es iluminado por la Gracia del *Guru*, la oscuridad es disipada. Cuando el hierro se talla en la Piedra Filosofal, se ve cómo se convierte en oro.

Dice *Nanak*, encontrando al *Guru* Verdadero, uno es bendecido con el Nombre y uno Lo contempla. **P. 1245.** Los que llevan la Virtud en su corazón, logran la Visión de Dios. (19)

ਸਲੋਕ ਮਃ ੧ ॥ ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ਖੇਤੀ ਜਿਨ ਕੀ ਉ-ਜਤੈ ਖਲਵਾਤੇ ਕਿਆ ਥਾਉ ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ ਅਕਲਿ ਏਹ ਨ ਆਖੀ-ਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪਤ੍ਰਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਮਃ ੨ ॥ ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੁਰਤਿ ॥ ਹੋਵਹਿ ਲਿੰਕੁ ਝਿੰਝ ਨਹੁ ਹੋਵਹਿ ਐਸੀ ਕਹੀਐ ਸੁਰਤਿ ॥ ਜੇ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ ਪਉੜੀ ॥ ਸਤਿਗੁਰੁ ਅੰਮ੍ਰਿਤੁ ਬਿਰਖੁ ਹੈ ਅੰਮ੍ਰਿਤੁ ਰਸਿ ਫਲਿਆ ॥ ਜਿਸੁ ਪਰਾਪਤਿ ਸੋ ਲਹੈ ਗੁਰੁ ਸਬਦੀ ਮਿਲਿਆ ॥ ਸਤਿਗੁਰੁ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ ਨਾਨਕੁ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥ ਸਲੋਕ ਮਃ ੧ ॥ ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧ-ਾਨੁ ॥ ਜੁਗਤਿ ਧੋਤੀ ਸੁਰਤਿ ਚਓਕਾ ਤਿਲਕੁ ਕਰਣੀ ਹੋਇ ॥ ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥ ਮਹਲਾ ੩ ॥ ਨਉਮੀ ਨੇਮੁ ਸਚੁ ਜੇ ਕਰੈ ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕੁ ਮਨੁ ਮਾਨੈ ॥ ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖੁ ਕਿਆ ਦੀਜੈ ॥੨॥ ਪਉੜੀ ॥ ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ ਪ੍ਰਤ੍ ਕਲਤ੍ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ ਜਮ ਦਰਿ ਬਧੇ ਮਾਰੀਅਹਿ ਨਾਨਕੁ ਹਰਿ ਭਾਇਆ ॥੨੧॥ ਸਲੋਕ ਮਃ ੧ ॥ ਗਿਆਨ ਵਿਹੂਣਾ ਗਾਵੈ ਗੀਤੁ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੁ ਹੋਇ ਕੈ ਕੰਨ ਪਤਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕੁ ਰਾਹੁ ਪਛਾਣਹਿ ਸੇਇ ॥੧॥

ਮਃ ੧ ॥ ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੀ ॥ ਮਨਿ ਅੰਧੈ ਊਂਧੈ ਕਵਲਿ ਦਿਸਨਿ ਖਰੇ ਕਰੂਪੁ ॥ ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘਤੁ ਸਰੂਪੁ ॥ ਇਕਨਾ ਨਾਦੁ ਨ ਬੋਦੁ ਨ ਗੀਅ ਰਸੁ ਰਸ ਕਸ ਨ ਜਾਣੰਤਿ ॥ ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੋਉ ਨ ਲਹੰਤਿ ॥ ਨਾਨਕੁ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥

shlok mehla 1.
Dharig̃ tina ka yivi-a ye lik̃j lik̃j vecheh na-o.
k̃jet̃i yin ki uyr̃j̃e k̃jalvar̃j̃e ki-a tha-o.
sache sarme bahre age lajeh na dad̃.
akal e na ak̃ji-e akal gava-i-e bad̃.
akli sajib sevi-e akli pa-i-e man.
akli par̃j̃^H ke buỹhi-e akli kiche dañ.
Nanak ak̃je raju eu jor gala^N set̃an. ||1||
mehla 2.
yesa kare kajave tesa esi bani yarurat̃.
joveh linỹ yhin̄ỹ nah joveh esi kaji-e surat̃.
yo os ichhe so fal pa-e ta^N Nanak kaji-e murat̃. ||2||
pa-or̃ji.
satgur amrit̃ birak̃j he amrit̃ ras fali-a.
yis parapat̃ so laje gur sabd̃i mili-a.
satgur ke bhane yo chale jar seti rali-a.
yamkal yohi na sak-i ghat chanan̄ bali-a.
Nanak bak̃jas mila-i-an fir garabh na gali-a. ||20||
shlok mehla 1.
sach varat̃ santok̃j tirath gi-an Dhi-an isnan.
da-i-a deṽta k̃jima yapmali te manas parDhan.
yugat̃ Dhoti surat̃ cha-uka tilak karni jo-e.
bha-o b̃joyan nanka virla ta ko-i ko-e. ||1||
mehla 3.
na-umi nem sach ye kare.
kam kroDh tarisna uchre.
dasmi dase du-ar ye thake ekadasi ek kar yane.
du-adasi panch vasgat̃ kar rak̃je ta-o Nanak man mane.
esa varat̃ rajiye pade jor bajut̃ sik̃j ki-a diye. ||2||
pa-or̃ji.
bhupat̃ ree rang ra-e sa^Ncheh bik̃j ma-i-a.
kar kar het̃ vaDha-ide par darab chura-i-a.
putar kaltar na vishaji bajo parit̃ laga-i-a.
vek̃j-di-a hi ma-i-a Dhuhi ga-i pachhuteh pachhuta-i-a.
yam dar baDhe mari-ah Nanak jar bha-i-a. ||21||
shlok mehla 1.
gi-an vihuna gave git̃.
bhuk̃je mula^N ghare masit̃.
mak̃jtu jo-e ke kann parja-e.
fakar kare jor yat̃ gava-e.
gur pir sada-e mangan̄ ya-e.
ta ke mul na lagi-e pa-e.
ghal kja-e kichh jathaju de-e.
Nanak raju pachhaneh se-e. ||1||
mehla 1.

Página 1246

manhu ye anDhe kup kaji-a birad̄ na yanan^{hi}.
man anDhe u^NDhe kaval disni^H k̃jare karup.
ik kaji yaneh kaji-a buỹheh te nar sugharh sarup.
ikna nad̄ na bed̄ na gi-a ras ras kas na yanant̃.
ikna suDh na buDh na akal sar ak̃jar ka bhe-o na lajant̃.
Nanak se nar asal k̃jar ye bin gun̄ garab karant̃. ||2||

Shlok, Mejl Guru Nanak Dev, Primer Canal Divino.

Bendita es la vida de aquéllos que negocian en el Nombre del Señor. Y la granja de los que no lo hacen es destruida y no pueden cosechar sus granos. Sin la Verdad y la Humildad no son aclamados en el más allá. Sabio no es quien destruye su Sabiduría en la contienda; a través de la Sabiduría uno sirve a Dios, a través de la Sabiduría uno obtiene el Honor. Mediante la Sabiduría uno se da cuenta que uno lee, mediante la Sabiduría la Caridad llega a la mente. Dice *Nanak*, este es el Sendero de la Verdad, todo lo demás lleva a la oscuridad de la conciencia. (1)

Mejl Guru Angad Dev, Segundo Canal Divino.

Como uno actúa, así uno será conocido, ésta es la necesidad del tiempo. Sólo es guapo quien es Virtuoso, de otra forma está deforme, pero es bendecido, quien recibe lo que le pide a Dios. (2)

Pauri.

El *Guru* es el Árbol de Néctar y Su Fruto también es de Néctar y solamente si uno lo trae así inscrito en su Destino Lo obtiene, a través de la Palabra del *Guru*. Quien camina en la Voluntad del *Guru*, se une en Dios. A él, *Yama*, el mensajero de la muerte, no lo busca, pues su interior es iluminado. *Nanak* dice, Él es bendecido y unido a Dios, sí, él ya no visitará un vientre más. (20)

Shlok, Mejl Guru Nanak Dev, Primer Canal Divino.

Si la Verdad fuera el ayuno, el Contentamiento los santuarios y la Sabiduría y la meditación, el baño. Si la Compasión fuera su deidad y el Perdón fuera su Rosario de ración, uno viviría en la Excelencia. Si el Sendero fuera el taparrabo, la Conciencia Intuitiva, sus alrededores ritualmente purificados, las buenas acciones, la Marca de Azafrán, y el Alimento de uno fuera el Amor, entonces, oh, dice *Nanak*, extraordinario, en verdad extraordinario sería ese Devoto de Dios. (1)

Mejl Guru Amar Das Tercer Canal Divino.

Si en el noveno día de la luna uno practica la Verdad y se traga su lujuria, su enojo y su ansiedad, y en el décimo día cierra las diez puertas del cuerpo; en el décimo primer día uno se da cuenta de la Unidad de Dios. Es en el décimo segundo día cuando uno se sobrepone a sus pasiones y la mente cree. Oh *Pandit*, ninguna otra instrucción sirve de nada, obsérvala y encontrarás la Liberación. (2)

Pauri.

Los reyes se regocijan en placeres pero lo que obtienen es sólo el dolor de *Maya*. Y día a día añoran más y más, robando hasta lo que no les pertenece. No confían ni en sus hijos ni en sus seres más amados, tal es su amor. Son desviados por *Maya* en el primer parpadeo y cuando sufren las consecuencias de sus decisiones, entonces se ponen a llorar, pues tienen que enfrentar sus actos en la puerta de *Yama*, el mensajero de la muerte, tal es la Voluntad de Dios. (21)

Shlok, Mejl Guru Nanak Dev, Primer Canal Divino.

Si uno canta las Alabanzas del Señor, sin tener Sabiduría, o convierte su hogar en una mezquita para satisfacer su hambre. O sin tener trabajo, perfora sus oídos para que lo tomen por un *Yogui*, o se convierte en mendigo, retirándose del mundo, o proclamando ser un *guru* mendiga de puerta en puerta. Nunca oh amigo, deberías dejarte caer a los pies de tal ser. Oh *Nanak*, sólo conoce el Camino, aquél que gana su sustento con el sudor de su frente y después lo comparte con otros. (1)

Mejl Guru Nanak Dev, Primer Canal Divino.

Los que tienen su mente oscura como profunda caverna, no se percatan del objeto de su vida, aún cuando se les dice. Sí, cegada está la percepción de su mente, su ser interior está deforme y sus Almas son dejadas caer como el loto invertido. Pero los que entienden y toman Conciencia, son Sabios y Bellos. **P.1246.** Los que no logran entender, no se entonan en el *Naad* ni en los *Vedas*, tampoco tienen discriminación alguna entre lo bueno y lo malo, y no son bendecidos con Sabiduría, ni llegan a conocer el Misterio de la Palabra. Dice *Nanak*, los que se enorgullecen de sí mismos no tienen Virtud en su ser, ellos son los verdaderos burros. (2)

ਪਉੜੀ ॥ ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥ ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥ ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥ ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥ ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥ ਸਲੋਕ ਮਃ ੪ ॥ ਸਤਿਗੁਰੁ ਸੇਵਨਿ ਸੇ ਵਡਭਾਗੀ ॥ ਸਚੈ ਸਬਦਿ ਜਿਨ੍ਹਾ ਏਕ ਲਿਵ ਲਾਗੀ ॥ ਗਿਰਹ ਕਟੰਬ ਮਹਿ ਸਹਜਿ ਸਮਾਪੀ ॥ ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥ ਮਃ ੪ ॥ ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥ ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥ ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥ ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥ ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥ ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥ ਨਾਨਕ ਤਿਨ੍ਹਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥ ਪਉੜੀ ॥ ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥ ਗੜ੍ਹ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥ ਸੋਇਨ ਸਾਖਤਿ ਪਉਣ ਵੇਗ ਪ੍ਰਿਗੁ ਪ੍ਰਿਗੁ ਚਤੁਰਾਈ ॥ ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥ ਨਾਨਕ ਜੋ ਦੇਵੈ ਤਿਸਹਿ ਨ ਜਾਣਨੀ ਮਨਮੁਖਿ ਦੁਖੁ ਪਾਈ ॥੨੩॥ ਸਲੋਕ ਮਃ ੩ ॥ ਪੜ੍ਹਿ ਪੜ੍ਹਿ ਪੰਡਿਤ ਮੋਨੀ ਥਕੇ ਦੇਸੰਤਰ ਭਵਿ ਥਕੇ ਭੋਖਧਾਰੀ ॥ ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥ ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥ ਮਃ ੩ ॥ ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥ ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥ ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ

ਰਵੀਜੈ ॥੨॥ ਪਉੜੀ ॥ ਗੜ੍ਹ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥ ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ ਦੁਖ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥ ਸਲੋਕ ਮਃ ੩ ॥ ਸਹਜੇ ਸੁਖਿ ਸੁਤੀ ਸਬਦਿ ਸਮਾਇ ॥ ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ ਦੁਬਿਧਾ ਚੁਕੀ ਸਹਜਿ ਸੁਭਾਇ ॥ ਅੰਤਰਿ ਨਾਮੁ ਵਸਿਆ ਮਨਿ ਆਇ ॥ ਸੇ ਕੰਠਿ ਲਾਏ ਜਿ ਭੰਨਿ ਘੜਾਇ ॥ ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥

pa-orji.
gurmukj̥ sabh̥ pavit̥ he Dhan sampe ma-i-a.
jar arath yo kjarchade dē^Nde sukj̥ pa-i-a.
yo jar nam Dhi-a-ide tin̄ tot na a-i-a.
gurmukja^N nadri avda ma-i-a sut pa-i-a.
Nanak bhagta^N jor chit̄ na avi jar nam sama-i-a. ||22||
shlok mehla 4.
satgur sevān se vadbhagi.
sache sabaḍ yin^{Ha} ek liv lagi.
girah kutamb meh sahy samaDhi.
Nanak nam raṭe se sache beragi. ||1||
mehla 4.
gante sev na jova-i kiṭa tha-e na pa-e.
sabde saḍ na a-i-o sach na lago bha-o.
satgur pi-ara na lag-i manhatḥ ave ya-e.
ye ik viḳj̣ agaja bhare ta^N das vikja^N pichhaja ya-e.
satgur ki seva chakri ye chaleh satgur bha-e.
ap gava-e satguru no mile sehye raje sama-e.
Nanak tin^{Ha} nam na visre sache mel mila-e. ||2||
pa-orji.
kjan maluk kaja-ide ko rajan̄ na pa-i.
garj̣^H mandar gach giri-a kichḥ sath na ya-i.
so-in sakjaṭ pa-un veg Dharig Dharig chaṭura-i.
chhatih amriṭ parkar karaji bajo mel vaDha-i.
Nanak yo deve tiseh na yanan^{Hi} manmukj̣ dukj̣ pa-i. ||23||
shlok mehla 3.
parj̣^H parj̣^H pandit̄ moni thake desantar bhav thake bhekj̣-Dhari.
duye bha-e na-o kade na pa-in dukj̣ laga at bhari.
murakj̣ anDhe tare gun̄ seveh ma-i-a ke bi-uhari.
andar kapaṭ udar bharan̄ ke ta-i patḥ parjeh gavari.
satgur seve so sukj̣ pa-e yin ja-ume vichaju mari.
Nanak parj-na gunna ik na-o he buyhe ko bichari. ||1||
mehla 3.
na^Nge avna na^Nge yana jar juk’m pa-i-a ki-a kiye.
yis ki vasaṭ so-i le ya-iga ros kise si-o kiye.
gurmukj̣ jove so bhana manne sehye jar ras piye.
Nanak sukj̣-dāta sada salajihu rasna ram raviye. ||2||

Página 1247

pa-orji.
garjeh ka-i-a sigar bajo bha^{Nt} bana-i.
rang parang katifi-a pajiraji Dhar ma-i.
lal supeḍ dulichi-a bajo sabha bana-i.
dukj̣ kjana dukj̣ bjogna garbe garba-i.
Nanak nam na cheti-o ant̄ la-e chhada-i. ||24||
shlok mehla 3.
sehye sukj̣ suti sabaḍ sama-e.
ape parabḥ mel la-i gal la-e.
dubiDha chuki sahy subha-e.
antar nam vasi-a man a-e.
se kantḥ la-e ye bhann gharja-e.
Nanak yo Dhur mile se hun̄ an̄ mila-e. ||1||

Pauri.

Shlok, Mejl Guru Ram Das, Cuarto Canal Divino.

Mejl Guru Nanak Dev, Primer Canal Divino.

Pauri.

Shlok, Mejl Guru Amar Das, Tercer Canal Divino.

Mejl Guru Amar Das, Tercer Canal Divino.

Pauri.

Shlok, Mejl Guru Amar Das, Tercer Canal Divino.

ਮਃ ੩ ॥ ਜਿਨੀ ਨਾਮੁ ਵਿਸਾਰਿਆ ਕਿਆ ਜਪੁ ਜਾ-
ਪਹਿ ਹੋਰਿ ॥ ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ
॥ ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥
ਪਉੜੀ ॥ ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ
ਜਗਿ ਸੋਈ ॥ ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ
ਕੋਈ ॥ ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ
ਸੋਈ ॥ ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ
ਖੋਈ ॥ ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ
ਪਦੁ ਹੋਈ ॥੨੫॥ ਸਲੋਕੁ ਮਃ ੩ ॥ ਜਿਨੀ ਨਾਮੁ
ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ ਨਾਨਕ
ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੀ ਉਪਰਿ ਚੋਰ
॥੧॥ ਮਃ ੫ ॥ ਧਰਤਿ ਸੁਹਾਵੜੀ ਆਕਾਸੁ ਸੁਹੰਦਾ
ਜਪੰਦਿਆ ਹਰਿ ਨਾਉ ॥ ਨਾਨਕ ਨਾਮ ਵਿਹੂਣਿਆ
ਤਿਨ੍ਹ ਤਨ ਖਾਵਹਿ ਕਾਉ ॥੨॥ ਪਉੜੀ ॥ ਨਾਮੁ
ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ ਓਇ
ਬਾਹੁਤਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ
॥ ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ
॥ ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ
॥ ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ
ਪਾਸਾ ॥੨੬॥ ਸਲੋਕੁ ਮਃ ੩ ॥ ਜਿਚਰੁ ਇਹੁ ਮਨੁ
ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ਸਬਦੈ
ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ ਸੇਵਾ
ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ
॥ ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉ-
ਤਾਰਿ ॥ ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ
ਉਰ ਧਾਰਿ ॥੧॥ ਮਃ ੩ ॥ ਸੋ ਜਪੁ ਤਪੁ ਸੇਵਾ
ਚਾਕਰੀ ਜੋ ਖਸਮੈ ਭਾਵੈ ॥ ਆਪੇ ਬਖਸੇ ਮੇਲਿ ਲਏ
ਆਪਤੁ ਗਵਾਵੈ ॥ ਮਿਲਿਆ ਕਦੇ ਨ ਵੀਛੁੜੈ ਜੋਤੀ
ਜੋਤਿ ਮਿਲਾਵੈ ॥ ਨਾਨਕ ਗੁਰ ਪਰਸਾਦੀ ਸੋ ਬੁਝਸੀ
ਜਿਸੁ ਆਪਿ ਬੁਝਾਵੈ ॥੨॥ ਪਉੜੀ ॥ ਸਭੁ ਕੋ ਲੇਖੇ
ਵਿਚਿ ਹੈ ਮਨਮੁਖੁ ਅਹੰਕਾਰੀ ॥ ਹਰਿ ਨਾਮੁ ਕਦੇ ਨ
ਚੇਤਈ ਜਮਕਾਲੁ

ਸਿਰਿ ਮਾਰੀ ॥ ਪਾਪ ਬਿਕਾਰ ਮਨੂਰ ਸਭਿ ਲਏ ਬਹੁ
ਭਾਰੀ ॥ ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ
ਤਾਰੀ ॥ ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ
ਉਧਾਰੀ ॥੨੭॥ ਸਲੋਕੁ ਮਃ ੩ ॥ ਵਿਣੁ ਸਤਿਗੁਰ
ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੇ ਵਾਰ ॥ ਮੋਹ
ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥
ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ
ਸਭਿ ਨਮਸਕਾਰ ॥ ਨਾਨਕ ਅਨਦਿਨੁ ਨਾਮੁ ਧਿਆਇ
ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥ ਮਃ ੩
॥ ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ
ਨਾਮੁ ॥ ਧੰਧਾ ਕਰਤਿਆ ਜਨਮੁ ਗਇਆ ਅੰਦਰਿ
ਦੁਖੁ ਸਹਾਮੁ ॥ ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ
ਜਿਨ੍ਹ ਪੂਰਬਿ ਲਿਖਿਆ ਕਰਾਮੁ ॥੨॥

mehla 3.
yin^{hi} nam visari-a ki-a yap yapeh jor.
bista andar kit se muthe DhanDhe chor.
Nanak nam na visre yhuthe lalach jor. ||2||
pa-orji.
nam salajan nam man asthir yag so-i.
hirde jar jar chitve duya naji ko-i.
rom rom jar uchre kjin kjin jar so-i.
gurmukj yanam sakartha nirmal mal kjo-i.
Nanak yivda purakj Dhi-a-i-a amra pad jo-i. ||25||
shlok mehla 3.
yini nam visari-a bajo karam kamaveh jor.
Nanak yam pur baDhe mari-ah yi-o san^{hi} upar chor. ||1||
mehla 5.
Dharat suhavarji akas suhanda yapandi-a jar na-o.
Nanak nam vihuni-a tin^h tan kjaveh ka-o. ||2||
pa-orji.
nam salajan bha-o kar niy mahli vasa.
o-e bajurh yon na avni fir johi na binasa.
jar seti rang rav raje sabh sas girasa.
jar ka rang kade na utre gurmukj pargasa.
o-e kirpa kar ke meli-an Nanak jar pasa. ||26||
shlok mehla 3.
yicjar ih man lahari vich he ja-ume bajut aja^Nkar.
sabde sad na avi nam na lage pi-ar.
seva tha-e na pav-i tis ki kjap kjap jo-e kju-ar.
Nanak sevak so-i akji-e yo sir Dhare utar.
satgur ka bhana man la-e sabad rakje ur Dhar. ||1||
mehla 3.
so yap tap seva chakri yo kjasme bhave.
ape bakjse mel la-e apat gavave.
mili-a kade na vichhurje yoti yot milave.
Nanak gur parsadi so buyhsi yis ap buyhave. ||2||
pa-orji.
sabh ko lekje vich he manmukj aja^Nkari.
jar nam kade na chet-i yamkal sir mari.

Página 1248

pap bikar manur sabh lade bajo bhari.
marag bikjam daravana ki-o tari-e tari.
Nanak gur rakje se ubre jar nam uDhari. ||27||
shlok mehla 3.
vin satgur seve sukj naji mar yameh varo var.
moh thag-uli pa-i-an bajo duye bha-e vikar.
ik gur parsadi ubre tis yan ka-o karaji sabh
namaskar.
Nanak an-din nam Dhi-a-e tu antar yit pavaji mokj
du-ar. ||1||
mehla 3.
ma-i-a mohi visari-a sach marna jar nam.
DhanDha karti-a yanam ga-i-a andar dukj sajam.
Nanak satgur sev sukj pa-i-a yin^h purab likji-a
karam. ||2||

Mejl Guru Amar Das, Tercer Canal Divino.

Los que se olvidan del Nombre del Señor, ¿en quien más podrán habitar?
Son los gusanos de mugre, sí, son destruidos en la lucha con sus pasiones.
No te olvides del Nombre del Señor, oh dice *Nanak*, confundido por la falsa avaricia. (2)

Pauri.

Los que confían y alaban el Nombre del Señor, sólo ellos habitan en la Eternidad, ellos alaban sólo a su Dios en su corazón y a nadie más. Ven la Presencia del Señor a todo momento, y a través de cada uno de sus poros recitan Su Alabanza.

Sí, fructífero es el nacimiento del ser conciente en Dios, él se vuelve inmaculado y sin mancha alguna. Dice *Nanak*, el que habita en Su Dios Viviente, obtiene el Éxtasis Eterno. (25)

Shlok, Mejl Guru Amar Das, Tercer Canal Divino.

Los que se olvidan del Nombre del Señor, y se dedican a otras cosas, son atados y *Yama* los hace enfrentar la consecuencia de sus acciones, así como al ladrón que es sorprendido in fraganti. (1)

Mejl Guru Aryan, Quinto Canal Divino.

Bendita la tierra y el cielo cuando se habita en el Nombre del Señor, dice *Nanak*, los que viven privados del Nombre, sus cuerpos se vuelven el alimento de los cuervos. (2)

Pauri.

Los que alaban el Nombre del Señor con amor, habitan en Su Ser y ya no regresan al mundo de las formas y no son destruidos en ningún otro momento.

Viven imbuidos en el Amor a Dios, por siempre y para siempre; viven teñidos en lo profundo en Dios, y a través del *Guru*, su mente es iluminada; estando al lado de Dios, el Señor los une a Su Ser. (26)

Shlok, Mejl Guru Amar Das, Tercer Canal Divino.

En tanto esta mente esté atrapada en el profundo remolino de los deseos, el ego permanecerá henchido, así uno no podrá sentir Amor por la Palabra, ni alabar el Nombre del Señor. Uno es destruido en vano y su servicio no es aprobado por Dios. *Nanak* dice, sólo quien ofrece su cabeza a Dios, quien acepta la Voluntad del *Guru* y eleva la Palabra en su corazón, será considerado el Sirviente del Señor. (1)

Mejl Guru Amar Das, Tercer Canal Divino.

Ese Servicio, esa Contemplación y esa Austeridad serán aprobadas, sólo si complacen a Dios, pues es Él quien te perdona, te libera de tu ego y te une de forma definitiva en Su Ser, fundiéndote en Su Propia Luz.

Dice *Nanak*, sólo toma Conciencia de Él, por la Gracia del *Guru*, aquél a quien el Señor Mismo bendice. (2)

Pauri.

El que está envuelto en su ego es egoísta, pero el Señor lo sabe todo; si él no eleva el Nombre del Señor en su corazón, *Yama*, el mensajero de la muerte lo golpea en la cabeza.

Él lleva una inmensa carga de desperdicio sobre su cabeza, con errores y maldades.

Terrible y traicionero es el mar de las existencias materiales y di, ¿cómo puede uno nadar a través de él?

Dice *Nanak*, Los que tienen la Gracia del *Guru*, son emancipados y liberados. (27) **P. 1248.**

Shlok, Mejl Guru Amar Das, Tercer Canal Divino.

Sin servir al *Guru* Verdadero, uno no logra la Paz, y uno nace sólo para morir una y otra vez, al grado en que uno se vuelve inconsciente bebiendo el veneno de *Maya*, y los errores lo van apegando al otro. Algunos, por la Gracia del *Guru* son salvados, y todos les brindan obediencia.

Dice *Nanak*, habita siempre en el Nombre del Señor. (1)

Mejl Guru Amar Das, Tercer Canal Divino.

Por el enamoramiento a *Maya* uno se olvida de la Verdad, de la muerte y del Nombre del Señor, y en la contienda pierde el mérito de esta encarnación como ser humano, sufriendo todo tipo de dolor en el interior. Dice *Nanak*, quien sirve al *Guru*, obtiene el Éxtasis, sí el que así lo lleva inscrito por Dios en su Destino. (2)

ਪਉੜੀ ॥ ਲੇਖਾ ਪਤੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥ ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥ ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥ ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥ ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥ ਸਲੋਕ ਮਃ ੩ ॥ ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥ ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥ ਮਃ ੩ ॥ ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥ ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥ ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥ ਪਉੜੀ ॥ ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥ ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥ ਖਿਨੁ ਪਲੁ ਘੜੀ ਨ ਜੀਵਉ ਬਿਨੁ ਦੇਖੇ ਮਰਾਂ ਮਾਇ ॥ ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥ ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥ ਸਲੋਕ ਮਃ ੩ ॥ ਮਨਮੁਖ ਬੋਲਿ ਨ ਜਾਣਨੀ ਓਨਾ ਅੰ–ਦਰਿ ਕਾਮੁ ਕ੍ਰੋਧੁ ਅਹੰਕਾਰੁ ॥ ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥ ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥ ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥ ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥ ਮਃ ੩ ॥ ਹਰਿ ਗੁਰ–ਮੁਖਿ ਤਿਨ੍ਹੀ ਅਰਾਧਿਆ ਜਿਨ੍ ਕਰਮਿ ਪਰਾਪਤਿ ਹੋਇ ॥ ਨਾਨਕ ਹਉ ਬਲਿਹਾਰੀ ਤਿਨ੍ ਕਉ ਜਿਨ੍ ਹਰਿ ਮਨਿ ਵਸਿਆ ਸੋਇ ॥੨॥ ਪਉੜੀ ॥ ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥ ਨਿਤ ਜੀਵਣ ਕਉ ਚਿਤੁ ਗੜ੍ ਮੰਡਪ ਸਵਾਰਿਆ ॥ ਵਲਵੰਦ ਕਰਿ ਉਪਾਵ ਮਾਇਆ ਹਿਰਿ ਆਣਿਆ ॥ ਜਮਕਾਲੁ ਨਿਹਾਲੇ ਸਾਸ

ਆਵ ਘਟੈ ਬੇਤਾਲਿਆ ॥ ਨਾਨਕ ਗੁਰ ਸਰਣਾਈ ਉ–ਬਰੇ ਹਰਿ ਗੁਰ ਰਖਵਾਲਿਆ ॥੩੦॥ ਸਲੋਕ ਮਃ ੩ ॥ ਪਤਿ ਪਤਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥ ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ ਜਿਨ੍ਹਿ ਕੀਤੇ ਤਿਸੈ ਨ ਸੇਵਨੀ ਦੇਦਾ ਰਿਜਕੁ ਸਮਾਇ ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥ ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥ ਅਨ–ਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥ ਮਃ ੩ ॥ ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥ ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥ ਪਉੜੀ ॥ ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥ ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥ ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥ ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥ ਨਾਨਕ ਹਰਿ ਸੋਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥

pa-orjī. lekja parjī-e jar nam fir lekṯ na jo-i. puchh na sake ko-e jar dar sad dho-i. yamkal mile de bhet sevak niṯ jo-i. pure gur te majal pa-i-a paṯ pargat lo-i. Nanak anhad Dhuni dar vede mili-a jar so-i. ॥28॥ shlok mehla 3. gur ka kaji-a ye kare sukṯi hu sukṯ sar. gur ki karnī bha-o kati-e Nanak pavaji par. ॥1॥ mehla 3. sach purana na thi-e nam na mela jo-e. gur ke bhane ye chale bajurh na avan jo-e. Nanak nam visari-e avan yana do-e. ॥2॥ pa-orjī. mangat yan yache dan jar de subha-e. jar darsan ki pi-as he darsan taripta-e. kṯin pal gharjī na yiv-u bin dekṯe mara^N ma-e. satgur nal dikṯali-a rav raji-a sabh tha-e. suṯi-a ap uṯhal de-e Nanak liv la-e. ॥29॥ shlok mehla 3. manmukṯ bol na yanan^{Hi} ona andar kam kroDh aja^Nkar. tha-o kutha-o na yanni sada chitvaji bikar. dargeh lekja mangi-e othe johi kurjī-ar. ape sarisat upa-i-an ap kare bichar. Nanak kis no akṯi-e sabh varte ap sachiar. ॥1॥ mehla 3. jar gurmukṯ tin^{Hi} araDhi-a yin^H karam parapat jo-e. Nanak ja-o balijari tin^H ka-o yin^H jar man vasi-a so-e. ॥2॥ pa-orjī. as kare sabh lok bajo yivan yani-a. niṯ yivan ka-o chit garṯ^H mandap savari-a. valvanch kar upav ma-i-a hir ani-a. yamkal nihale sas av ghate betali-a.

Página 1249

Nanak gur sarna-i ubre jar gur rakṯvali-a. ॥30॥ shlok mehla 3. parh parh pandiṯ vad vkjande ma-i-a moh su-a-e. duye bha-e nam visari-a man murakṯ mile sea-e. yini^H kite tise na sevn^{Hi} deda riyak sama-e. yam ka faja galhu na kati-e fir fir avaji ya-e. yin ka-o purab likṯi-a satgur mili-a tin a-e. an-din nam Dhi-a-ide Nanak sach sama-e. ॥1॥ mehla 3. sach vanyaji sach sevde ye gurmukṯ peri paji. Nanak gur ke bhane ye chaleh sehye sach samaji. ॥2॥ pa-orjī. asa vich at dukṯ ghana manmukṯ chit la-i-a. gurmukṯ bha-e niras param sukṯ pa-i-a. viche girah udas alipat liv la-i-a. ona sog viyog na vi-apa-i jar bhana bha-i-a. Nanak jar seti sada rav raje Dhur la-e mila-i-a. ॥31॥

Pauri.

Si uno paga su cuenta leyendo sólo el Nombre del Señor, ya no tendrá que pagar ninguna otra cuenta después, sí, no tendrá que responderle a nadie más y encontrará el Refugio de la Corte del Señor. *Yama*, el mensajero de la muerte le ofrece homenaje y se entrega a su servicio con toda humildad. Mediante el *Guru* Perfecto, él llega hasta el Castillo de Dios y su Gloria es aclamada en el mundo entero. *Nanak* dice, la Melodía Celestial resuena en la Puerta de su mente, encontrando a su Señor, el Dios. (28)

Shlok, Mejl Guru Amar Das, Tercer Canal Divino.

Si uno lleva a cabo el Mandato del *Guru*, uno logra el Éxtasis total. Dice *Nanak*, si uno actúa como al *Guru* le agrada, se libera de su miedo y es llevado a través. (1)

Mejl Guru Amar Das, Tercer Canal Divino.

La Verdad nunca envejece y el Nombre de Dios nunca se mancha. Sí, quien camina en la Voluntad del *Guru*, nunca más regresa al mundo de las formas. Dice *Nanak*, si uno se olvida del Nombre, uno regresará una y otra vez. (2)

Pauri.

Yo, Tu Buscador, mendigo tus Regalos, oh Señor, en Tu Amor, dame el Éxtasis, pues tengo hambre por Tu Visión, oh Dios, dame esa Bendición, oh Tú. Sin Ti no puedo estar, sin ver Tu Presencia, oh Tú, Quien prevalece en todo y por todas partes.

Sí, eres Tú Quien me saca de mi pesadilla y me entona en Tu Ser. (29)

Shlok, Mejl Guru Amar Das, Tercer Canal Divino.

Los soberbios no saben ni qué recitar y en su interior hay sólo avaricia, enojo y ego, ellos piensan siempre en su ego y no logran discriminar entre la buena y la mala intención, pero cuando son llevados a rendir cuentas, ahí son proclamados falsos. Dios Mismo crea Su Creación y también le da sentido. Dice *Nanak*, a quién hay que culpar, cuando el *Guru* Perfecto lo hace todo Él Mismo. (1)

Mejl Guru Amar Das, Tercer Canal Divino.

Sólo habitan en Dios, por la Gracia del *Guru*, a quienes Dios otorga Su Bendición. *Nanak* dice, ofrezco mi ser en sacrificio a quienes elevan en su corazón al Señor. (2)

Pauri.

Todos construyen esperanzas de que la vida será muy larga y hasta quieren vivir para siempre; decoran sus mansiones, e involucrados en el engaño cometen actos llenos de maldad para amasar sus fortunas. Pero *Yama* no les quita su mirada de encima nunca, y la vida de esa pobre piltrafa disminuye segundo a segundo. Sí, sólo será salvado, oh dice *Nanak*, quien ha penetrado en el Refugio del *Guru*. (30)

Mejl Guru Amar Das, Tercer Canal Divino.

Los *Pandits* con los Textos Sagrados, sólo habitan en la contienda, el enamoramiento de *Maya*, **P. 1249.**

sí, ellos se olvidan del Nombre del Señor, porque aman al otro, y son llevados a enfrentar las consecuencias de su actitud voluntariosa. Ellos no Lo sirven, a Quién los creó, a pesar de que les provee de su sustento, y así caen presa de *Yama*, el emisario de la muerte, sin poder liberarse del ciclo de las idas y venidas.

Quiénes, en su Destino lo traen así inscrito por Dios, son encontrados por el *Guru* Verdadero, habitando siempre en el Nombre del Señor y así se inmergen en Su Verdad. (1)

Mejl Guru Amar Das, Tercer Canal Divino.

El que se postra a los Pies del *Guru*, trata y sirve sólo al Uno Verdadero. *Nanak* dice, ese ser vive en la Voluntad del *Guru* y se funde en la Verdad de Dios, de manera espontánea. (2)

Pauri.

Las falsas esperanzas crean dolor, es el soberbio quien vive apegado a eso. Los que en la Conciencia de Dios viven, se conservan desapegados y así habitan sólo en total Dicha. Viven en su hogar, pero su corazón no está ahí, pues su entonación sólo está en Dios. Ellos aceptan la Voluntad de Dios, permaneciendo inmutables ante el dolor y el placer del mundo. *Nanak* dice, están entretejidos con Dios, trama y urdimbre, sí, el Dios, de Sí Mismo los une en Su Ser. (31)

ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਅੰਨੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥ ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥ ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਉ ਪਰਖਾਇ ॥ ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥ ਘਰਿ ਹੋਏ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥ ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥ ਵਸਤੁ ਪਰਾਈ ਆਪਿ ਗੁਰਬੁ ਕਰੇ ਮੁਰਖੁ ਆਪੁ ਗੁਣਾਏ ॥ ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥ ਮਃ ੩ ॥ ਮਨਿ ਅਨੁਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥ ਜੇ ਧੁਰਿ ਮਿਲੈ ਨੇ ਵਿਛੁਡਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥ ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੁਖ ਨਿਵਾਰੇ ॥ ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥ ਮਨਮੁਖੁ ਤਿਨ ਕੀ ਬਖੀ-ਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥ ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥ ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਉਜਲ ਦਰਬਾਰੇ ॥੨॥ ਪਉੜੀ ॥ ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥ ਪੁਤੁ ਕਲਤੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥ ਦੇਸਿ ਪਰਦੇਸਿ ਧਨੁ ਚੋਰਾਇ

ਆਣਿ ਮੁਹਿ ਪਾਇਆ ॥ ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥ ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥ ਸਲੋਕ ਮਃ ੩ ॥ ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭੁ ਭੁਖ ਜਾਇ ॥ ਤਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥ ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥ ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥ ਮਃ ੩ ॥ ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹੁ ਮੇਲਾਵਾ ਹੋਇ ॥ ਬਿਨੁ ਸਬਦੈ ਜਗਿ ਆਨੇਰੁ ਹੈ ਸਬਦੇ ਪਰਗਟੁ ਹੋਇ ॥ ਪੰਡਿਤੁ ਮੋਨੀ ਪਤਿ ਪਤਿ ਥਕੇ ਭੇਖ ਥਕੇ ਤਨੁ ਧੋਇ ॥ ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥ ਨਾਨਕ ਨਦਰੀ ਪਾਈਐ ਕਰਮਿ ਪਰਾ-ਪਤਿ ਹੋਇ ॥੨॥ ਪਉੜੀ ॥ ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥ ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭੁ ਭਾਇਆ ॥ ਕਿਉ ਰਹੀਐ ਥਿਰੁ ਜਗਿ ਕੋ ਕਵਹੁ ਉਪਾਇਆ ॥ ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥ ਨਾਨਕ ਬਖਸਿ ਮਿਲਾਇ-ਅਨੁ ਹਰਿ ਨਾਮਿ ਸਮਾਇਆ ॥੩੩॥ ਸਲੋਕ ਮਃ ੩ ॥ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥ ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥ ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹੁ ਮੋਖ ਦੁਆਰੁ ॥ ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥ ਮਃ ੪ ॥ ਨਾਨਕ ਜਿਸ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦੁ ॥ ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥

shlok mehla 3. para-i aman ki-o rakji-e diti hi sukj jo-e. gur ka sabad gur the tike jor the pargat na jo-e. a^Nn^He vas manak pa-i-a ghar ghar vechan ya-e. ona parakj na avi adh na pale pa-e. ye ap parakj na avi ta^N parkji-a thavhu la-i-o parkja-e. ye os nal chit la-e ta^N vath laje na-o niDh pale pa-e. ghar jode Dhan yag bhukja mu-a bin satgur soyhi na jo-e. sabad sital man tan vase tithe sog viyog na ko-e. vasat para-i ap garab kare murakj ap gana-e. Nanak bin buyhe kine na pa-i-o fir fir ave ya-e. ||1|| mehla 3. man anad bha-i-a mili-a jar paritam sarse sean sant pi-are. yo Dhur mile na vichhurjeh kabhu ye ap mele kartare. antar sabad ravi-a gur pa-i-a sagle dukj nivare. jar sukj-data sada salaji antar rakja^N ur Dhare. manmukj tin ki bakjili ke kare ye sache sabad savare. ona di ap pat rakjsi mera pi-ara sarnagat pa-e gur du-are. Nanak gurmukj se suhele bha-e mukj uyal darbare. ||2|| pa-orji. istari purkje bajo parit mil moh vaDha-i-a. putar kalatar nit vekje vigse mohi ma-i-a. des pardes Dhan chora-e an muhi pa-i-a.

Página 1250

ant jove ver viroDh ko sake na chhada-i-a. Nanak vin nave Dharig moh yit lag dukj pa-i-a. ||32|| shlok mehla 3. gurmukj amrit nam he yit kjaDhe sabh bhukj ya-e. tarisna mul na jova-i nam vase man a-e. bin nave ye jor kjana tit rog lage tan Dha-e. Nanak ras kas sabad salahna ape la-e mila-e. ||1|| mehla 3. yi-a andar yi-o sabad he yit sah melava jo-e. bin sabde yag an^Her he sabde pargat jo-e. pandit moni parh parh thake bhekj thake tan Dho-e. bin sabde kine na pa-i-o dukji-e chale ro-e. Nanak nadri pa-i-e karam parapat jo-e. ||2|| pa-orji. istari purkje at neu baji mand paka-i-a. disda sabh kichh chalsi mere parabh bha-i-a. ki-o raji-e thir yag ko kadhaju upa-i-a. gur pure ki chakri thir kanDh saba-i-a. Nanak bakjas mila-i-an jar nam sama-i-a. ||33|| shlok mehla 3.

ma-i-a mohi visari-a gur ka bha-o het apar. lobh lajar suDh mat ga-i sach na lage pi-ar. gurmukj yina sabad man vase dargeh mokj du-ar. Nanak ape mel la-e ape bakjsanjar. ||1|| mehla 4. Nanak yis bin gharji na yivna visre sare na bind. tis si-o ki-o man rusi-e yisaji jamari chind. ||2||

Shlok, Mejl Guru Amar Das, Tercer Canal Divino.

¿Por qué conservar en el corazón lo que contiene la confianza en el otro?, el darlo de regreso es encontrar la Paz, sí, la Palabra del *Guru* se encuentra establecida sólo en el *Guru* y no se vuelve manifiesta a través de nadie más que del Mismo *Guru*. Si el ciego encuentra una Joya, entonces va a ir de puerta en puerta para poder venderla, y los que no conocen Su Verdadero Valor, tampoco ofrecerán más que algunos cuantos centavos por Ella. Si uno no conoce Su Valor, debería de ir con el Verdadero Valuador, y si uno aprecia en su ser a tal Ser uno será bendecido con los Nueve Tesoros.

Mira, el mundo entero se muere por encontrar el Verdadero Tesoro, sin darse cuenta de que Éste se encuentra en su misma casa, pues cuando la Palabra habita en nosotros, esto nos trae Contentamiento, y no sentimos más pena ni dolor. La vida pertenece a Dios, pero el ser humano quiere tomar ese crédito para sí, mostrando sólo su egoísmo. *Nanak* dice, sin el Conocimiento uno no obtiene a Dios y uno va y viene, una y otra vez. (1)

Mejl Guru Amar Das, Tercer Canal Divino.

Mi mente está en Éxtasis encontrando a mi Dios, Los Santos están llenos de Bondad. Sí, los que están unidos por Dios en Su Ser, nunca más se separan de Él. Su interior se impregna de la Palabra al encontrar al *Guru* y son liberados de todo dolor. Ellos alaban para siempre a Su Dios Dador de Éxtasis y Lo elevan en su corazón. Nadie puede disminuir la Gloria de los que están embebidos en la Palabra Verdadera, pues al postrarse en el Refugio del *Guru*, Dios Mismo salva su honor. *Nanak* dice, ellos, los Seres Concientes en Dios, viven en Éxtasis y sus semblantes irradian en la Corte del Señor. (2)

Pauri.

Mira los seres humanos están enamorados de sus parejas y de sus hijos, viven apegados a la ilusión y se proveen sustento de cualquier forma, pero después se convierten en extraños para ellos y nadie puede componer la situación. *Nanak* dice, mal habido es el amor del ser humano sin el Nombre del Señor, pues este tipo de amor lleva a vivir en sufrimiento. (32) **P. 1250.**

Shlok, Mejl Guru Amar Das, Tercer Canal Divino.

Para el Ser Conciente en Dios, Néctar Dulce es el Nombre de Dios, y Tomándolo uno se libera de todas sus ansiedades y, sin preocupaciones, enaltece el Nombre del Señor en la mente. Si uno no vive del Nombre, el dolor le aflige. Dice *Nanak*, uno saborea de todo cuando alaba la Palabra del Señor, a tal ser el Señor lo une en Su Ser. (1)

Mejl Guru Amar Das, Tercer Canal Divino.

La Palabra del *Guru*, es la Vida de toda vida, pues es a través de Ella que uno experimenta a Dios. Sin la Palabra, la oscuridad llena el mundo; es mediante la Palabra que Dios se vuelve Manifiesto. Cansados están lo *Pandits* y los que viven en silencio, se bañan todo el tiempo y se visten de muchas y variadas formas. Pero sin la Palabra del *Guru* nadie llega hasta Dios y se aflige.

Nanak dice, mediante la Gracia del Señor, Él es obtenido y el Destino de uno despierta. (2)

Pauri.

Los seres humanos se apegan a sus parejas buscando satisfacer sus vicios y deseos. Pero mira, todo lo que parece desvanecerá, tal es la Voluntad del Señor. Oh mis amigos, encuentren las maneras por las cuales uno logra vivir eternamente en el mundo, sí, si uno sirve al *Guru* Perfecto, la pared de nuestro cuerpo no se acaba. *Nanak* dice, a él, el Señor lo bendice, lo une a Su Ser y lo inmerge en Su Nombre. (33)

Shlok, Mejl Guru Amar Das, Tercer Canal Divino.

Uno se olvida del Amor y Reverencia al *Guru*, dejándose apegar a otro y, engañado por la avaricia, pierde el Sentido de sus Valores sin amar la Verdad de Dios. Los que enaltecen la Palabra del *Guru* en la mente, por Su Gracia logran la Liberación. *Nanak* dice, el Señor, por Sí Mismo, lo une y por Sí Mismo lo perdona. (1)

Mejl Guru Ram Das, Cuarto Canal Divino.

A Él, sin el Cuál uno no dura ni un segundo, no Lo hagas a un lado, oh mente, pues Él siempre te tiene en Su Mirada. (2)

ਮਃ ੪ ॥ ਸਾਵਣੁ ਆਇਆ ਤਿਮਤਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ ਦੁਖ ਭੁਖ ਕਾਤਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥ ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥ ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥ ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥ ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖ ਵਸੈ ਮਨਿ ਆਇ ॥ ਜਿਨ੍ਹਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥ ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥ ਪਉੜੀ ॥ ਗੁਰ ਪੁਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥ ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥ ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥ ਜੇ ਕੋ ਕਰੇ ਉਸ ਦੀ ਗੈਸ ਸਿਰਿ ਛਾਈ ਪਾਈਆ ॥ ਨਾਨਕ ਅਪਤਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ

ਸ਼ਲੋਕ ਮਹਲਾ ੩, ਗੁਰਮੁਖੀ ਲਿਪੀ

॥੩੪॥ ਸਲੋਕ ਮਃ ੩ ॥ ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪੁ ਨ ਚਲਈ ਨ ਹੁਜਤਿ ਕਰਣੀ ਜਾਇ ॥ ਆਪੁ ਛੇਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥ ਮਃ ੩ ॥ ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪੁ ਹਉਮੈ ਮੇਰੀ ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੋ ਨ ਚੁਕੈ ਫੇਰੀ ॥ ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥ ਪਉੜੀ ਮਃ ੫ ॥ ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥ ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥ ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥ ਸਲੋਕ ਮਃ ੫ ॥ ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥ ਮਃ ੫ ॥ ਵੁਠੋ ਮੇਘ ਸੁ–ਹਾਵਣੇ ਹੁਕਮੁ ਕੀਤਾ ਕਰਤਾਰਿ ॥ ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ ਤਨੁ ਮਨੁ ਹਰਿਆ ਹੋਇਆ ਸਿਮਰਤੁ ਅਗਮ ਅਪਾਰ ॥ ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ ਕੀਤਾ ਲੋਤਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥ ਪਉੜੀ ॥ ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥ ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥ ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥

mehla 4.
savan a-i-a yhimy^hima jar gurmukj nam Dhi-a-e.
dukj bhukj karja sabh chuka-isi mihu vutha chhahbar la-e.
sabh Dharat bha-i jari-avali ann yammi-a bohal la-e.
jar achint bulave kirpa kar jar ape pave tha-e.
jar tiseh Dhi-avaju sant yanhu yo ante la-e chhada-e.
jar kirat bhagat anand he sada sukj vase man a-e.
yin^ha gurmukj nam araDhi-a tina dukj bhukj leh ya-e.
yan Nanak taripte ga-e gun jar darsan de subha-e. ||3|| pa-orji.
gur pure ki dat nit deve charje sava-i-a.
tus deve ap da-i-al na chhape chhapa-i-a.
hirde kaval pargas unman liv la-i-a.
ye ko kare us di ris sir chha-i pa-i-a.
Nanak aparh ko-e na sak-i pure satgur ki vadi-a-i-a. ||34||

Página 1251

shlok mehla 3.
amar veparvaju he tis nal si-anap na chal-i na huyat karni ya-e.
ap chjod sarna-e pave man la-e rea-e.
gurmukj yam dand na lag-i ja-ume vichaju ya-e.
Nanak sevak so-i akji-e ye sach raje liv la-e. ||1|| mehla 3.
dat yot sabh surat teri.
bajut si-anap ja-ume meri.
bajo karam kamaveh lobh mohi vi-ape ja-ume kade na chuke feri.
Nanak ap kara-e karta yo tis bhave sa-i gal changeri. ||2|| pa-orji mehla 5.
sach kjana sach penna sach nam aDhar.
gur pure mela-i-a parabh devanjar.
bhag pura tin yagi-a yapi-a nirankar.
saDhu sangat lagi-a tari-a sansar.
Nanak sifat salah kar parabh ka yekar. ||35|| shlok mehla 5.
sabhe yi-a samal apni mijar kar.
ann pani much upa-e dukj dalad bhann tar.
ardas suni datar jo-i sisat thar.
levhu kanth laga-e apda sabh jar.
Nanak nam Dhi-a-e parabh ka safal ghar. ||1|| mehla 5.
vuthe megh suhavane juk’m kita kartar.
riyak upa-i-on agla than^hdh pa-i sansar.
tan man jari-a jo-i-a simrat agam apar.
kar kirpa parabh apni sache siryanjar.
kita lorjeh so karaji Nanak sad balijar. ||2|| pa-orji.
vada ap agamm he vadi vadi-a-i.
gur sabdi vekj vigsi-a antar saⁿt a-i.
sabh ape ap varatda ape he bha-i.
ap nath sabh nathi-an sabh juk’m chala-i.
Nanak jar bhave so kare sabh chale rea-i. ||36||1|| suDh.

Mejl Guru Ram Das, Cuarto Canal Divino.

Mejl Guru Ram Das, Cuarto Canal Divino.

Mejl Guru Ram Das, Cuarto Canal Divino.

Mira, el mes de *Saawan* ha llegado y la Misericordia del Señor es rociada en la conciencia, habita ahora en el Nombre del Señor por la Gracia del *Guru*. Sí, llueve incesantemente y uno es refrescado, las aflicciones ya no le afectan. La tierra completa ha sido decorada de todos los tonos de verde y la semilla que te da sustento ha germinado en abundancia.

Escucha cómo el Señor te llama en Su Misericordia y aprueba tu Devoción. Oh Santos, mediten en Él, Quien los salva al final; alaben a Su Señor, mostrando su Devoción para que el Éxtasis llene sus mentes. Aquéllos que, por la Gracia del *Guru*, meditan en el Nombre del Señor, se liberan de toda ansiedad y dolor. *Nanak* está a gusto cantando las Alabanzas del Señor, oh Dios, bendícelo con Tu Visión, en Tu Amor.

Pauri.

Pauri.

Las Bondades del *Guru* se incrementan día con día. El Señor en Su Misericordia, bendice y Sus Bendiciones se vuelven manifiestas para todos. El Loto del Corazón de uno florece y uno permanece entonado en el Estado de Supremo Éxtasis, y si alguien muestra alguna rivalidad, Dios Mismo tira polvo sobre su cabeza. Sí, tal es la Gloria del *Guru*, nadie iguala a Su Devoto.

Shlok, Mejl Guru Amar Das, Tercer Canal Divino.

Shlok, Mejl Guru Amar Das, Tercer Canal Divino.

La Voluntad del Señor no está circunscrita por nadie; mediante la astucia o argumentos nadie puede demostrar la Existencia de Dios, uno debe entonces abandonar el egocentrismo y ampararse en Él, aceptando Su Voluntad.

P. 1251.

Los seres concientes de Dios no enfrentan a *Yama* y se liberan de su ego negativo, *Nanak* dice, el Sirviente del Señor es el que se entona en Su Verdad.

Mejl Guru Amar Das, Tercer Canal Divino.

Mejl Guru Amar Das, Tercer Canal Divino.

Oh Dios, toda Belleza y toda Luz son Tu Bendición Pero mi actitud es la de querer jugar al astuto Contigo y así me apegó al ego. Actúo engañado por la avaricia y el apego, y mostrando mi egocentrismo mis idas y venidas no cesan. Dice *Nanak*, todo lo que ocurre en la Voluntad del Señor es bueno, pues Él es el Hacedor y la Causa.

Pauri. Mejl Guru Aryan, Quinto Canal Divino.

Pauri. Mejl Guru Aryan, Quinto Canal Divino.

Si la Verdad la usamos y nos alimentamos de Ella y el Nombre Verdadero es Lo importante en nuestra vida, entonces el *Guru* nos une a Su Ser y Dios nos bendice. El Destino perfecto despierta y podemos vivir en el Señor Sin Forma, y viviendo apegados a los Santos cruzamos el mar de las existencias materiales. *Nanak* dice, alaba a Dios y pregona Su Gloria.

Shlok, Mejl Guru Aryan, Quinto Canal Divino.

Shlok, Mejl Guru Aryan, Quinto Canal Divino.

Oh Dios, ten compasión y conserva a todos y a cada uno en Tu Cuidado. Oh Señor, bendícenos con Abundancia y Sustento y libéranos de nuestra pobreza, condúcenos a través del mar de la existencias materiales. Mira, mi Dios ha escuchado mi oración y la creación se encuentra en fresco alivio.

Oh Dios, tómame en Tu Abrazo y disipa todas mis aflicciones. *Nanak* sólo vive en Tu Nombre, pues el Éxtasis sólo lo encuentra uno en Tu Refugio, oh Señor.

Mejl Guru Amar Das, Tercer Canal Divino.

Mejl Guru Amar Das, Tercer Canal Divino.

Las gloriosas lluvias han llegado, pues tal es la Voluntad del Señor, abundante es la comida y el mundo vive cómodamente. El cuerpo y la mente florecen, contemplando al Infinito e Insondable Dios. Oh Señor Verdadero, Creador mío, muéstrame Tu Misericordia., pues haces sólo lo que está en Tu Voluntad. Oh Señor, *Nanak* ofrece su ser en sacrificio a Ti.

Pauri.

Pauri.

Grande es la Gloria de nuestro Dios Insondable, a través del mundo del *Guru* tengo Su Visión y mi mente se ha refrescado. Oh amigos, el Señor es Todo en todo, es sólo Su Voluntad la que mueve todo, pues todo está sujeto a Su Comando. Él jala o aleja lo que está en Su Voluntad. Dice *Nanak*, el Señor actúa de acuerdo a Su Voluntad y todos viven sólo de acuerdo a Su Voluntad.

ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
ੴ ਸਤਿਗੁਰ ਪ੍ਰਸਾਦਿ ॥

ਕਹਾ ਨਰ ਗਰਬਸਿ ਥੋਰੀ ਬਾਤੁ ॥ ਮਨ ਦਸ ਨਾਜੁ
ਟਕਾ ਚਾਰਿ ਗਾਂਠੀ ਐਡੋ ਟੇਢੋ ਜਾਤੁ ॥੧॥ ਰਹਾਉ
॥ ਬਹੁਤ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ
ਬਰਾਤ ॥ ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ
ਬਨ ਹਰ ਪਾਤ ॥੧॥ ਨਾ ਕੋਉ ਲੈ ਆਇਓ ਇਹੁ ਧਨੁ
ਨਾ ਕੋਉ ਲੈ ਜਾਤੁ ॥ ਰਾਵਨ ਹੂੰ ਤੇ ਅਧਿਕ ਛਤ੍ਰਪਤਿ
ਖਿਨ ਮੋਹਿ ਗਏ ਬਿਲਾਤ

॥੨॥ ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ
ਜਪਾਤੁ ॥ ਜਿਨ ਕਉ ਕ੍ਰਿਪਾ ਕਰਤ ਹੈ ਗੋਬਿੰਦੁ ਤੋ
ਸੁਤਸੰਗਿ ਮਿਲਾਤ ॥੩॥ ਮਾਤ ਪਿਤਾ ਬਨਿਤਾ ਸੁਤ
ਸੰਪਤਿ ਅੰਤਿ ਨ ਚਲਤ ਸੰਗਾਤ ॥ ਕਹਤ ਕਬੀਰੁ
ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤੁ ॥੪॥੧॥
ਰਾਜਾਸੁਮੁ ਮਿਤਿ ਨਹੀ ਜਾਨੀ ਤੇਰੀ ॥ ਤੇਰੇ ਸੋਤਨੁ ਕੀ
ਹਉ ਚੋਰੀ ॥੧॥ ਰਹਾਉ ॥ ਹਸਤੋ ਜਾਇ ਸੁ ਰੋਵਤੁ
ਆਵੈ ਰੋਵਤੁ ਜਾਇ ਸੁ ਹਸੈ ॥ ਬਸਤੋ ਹੋਇ ਹੋਇ
ਸੋ ਊਜਰੁ ਊਜਰੁ ਹੋਇ ਸੁ ਬਸੈ ॥੧॥ ਜਲ ਤੇ ਥਲੁ
ਕਰਿ ਥਲੁ ਤੋ ਕੁਆ ਕੁਪੁ ਤੇ ਮੇਰੁ ਕਰਾਵੈ ॥ ਧਰਤੀ
ਤੇ ਆਕਾਸਿ ਚੰਢਾਵੈ ਚੰਢੇ ਅਕਾਸਿ ਗਿਰਾਵੈ ॥੨॥
ਭੋਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੋਖਾਰੀ ॥ ਖਲੁ
ਮੁਰਖੁ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
ਕਹੁ ਕਬੀਰ ਸਾਧੂ ਕੇ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ
॥੪॥੨॥

ਸਾਰੰਗ ਬਾਣੀ ਨਾਮਦੇਉ ਜੀ ਕੀ ॥

ੴ ਸਤਿਗੁਰ ਪ੍ਰਸਾਦਿ ॥

ਕਾਏਂ ਰੇ ਮਨ ਬਿਖਿਆ ਬਨ ਜਾਇ ॥ ਭਲੋ ਰੇ ਠਗ-
ਮਰੀ ਖਾਇ ॥੧॥ ਰਹਾਉ ॥ ਜੈਸੇ ਮੀਨੂੰ ਪਾਨੀ ਮਹਿ
ਰਹੈ ॥ ਕਾਲ ਜਾਲ ਕੀ ਸੁਧਿ ਨਹੀ ਲਹੈ ॥ ਜਿਹਬਾ
ਸੁਆਦੀ ਲੀਲਿਤ ਲਹੁ ॥ ਐਸੇ ਕਨਿਕ ਕਾਮਨੀ
ਬਾਧਿਓ ਮੋਹੁ ॥੧॥ ਜਿਉ ਮਧੁ ਮਾਖੀ ਸੋਚੈ ਅਪਾਰ
॥ ਮਧੁ ਲੀਨੋ ਮੁਖਿ ਦੀਨੀ ਛਾਰੁ ॥ ਗਊ ਬਾਛ ਕਉ
ਸੋਚੈ ਖੀਰੁ ॥ ਗਲਾ ਬਾਂਧਿ ਦਹਿ ਲੇਇ ਅਹੀਰੁ ॥੨॥
ਮਾਇਆ ਕਾਰਨਿ ਸੁਮੁ ਅੰਤਿ ਕਰੈ ॥ ਸੋ ਮਾਇਆ
ਲੈ ਗਡੈ ਧਰੈ ॥ ਅੰਤਿ ਸੋਚੈ ਸਮਝੈ ਨਹੀ ਮੂੜੁ ॥
ਧਨੁ ਧਰਤੀ ਤਨੁ ਹੋਇ ਗਇਓ ਧੁੜਿ ॥੩॥ ਕਾਮੁ
ਕ੍ਰੋਧੁ ਤ੍ਰਿਸਨਾ ਅੰਤਿ ਜਰੈ ॥ ਸਾਧਸੰਗਤਿ ਕਬਹੂ ਨਹੀ
ਕਰੈ ॥ ਕਹਤੁ ਨਾਮਦੇਉ ਤਾ ਚੀ ਆਣਿ ॥ ਨਿਰੁਭੈ
ਹੋਇ ਭਜੀਐ ਭਗਵਾਨੁ ॥੪॥੧॥ ਬਦਹੁ ਕੀ ਨ ਹੋਡੁ
ਮਾਧਉ ਮੋ ਸਿਉ ॥ ਠਾਕੁਰ ਤੇ ਜਨੁ ਜਨ ਤੇ ਠਾਕੁਰੁ
ਖੇਲੁ ਪਰਿਓ ਹੈ ਤੇ ਸਿਉ ॥੧॥ ਰਹਾਉ ॥ ਆਪਨੁ
ਦੇਉ ਦੇਹਰਾ ਆਪਨੁ ਆਪ ਲਗਾਵੈ ਪੂਜਾ ॥ ਜਲੁ ਤੇ
ਤਰੰਗ ਤਰੰਗ ਤੇ ਹੈ ਜਲੁ ਕਹਨੁ ਸੁਨਨ ਕਉ ਦੂਜਾ
॥੧॥ ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ
ਤੂਰਾ ॥ ਕਹਤੁ ਨਾਮਦੇਉ ਤੂੰ ਮੇਰੇ ਠਾਕੁਰੁ ਜਨੁ ਉਰਾ
ਤੂੰ ਪਰਾ ॥੨॥੨॥ ਦਾਸ ਅਨਿੰਨ ਮੇਰੇ ਨਿਜ ਰੁਪੁ ॥
ਦਰਸਨੁ ਨਿਮਖ ਤਾਪ ਤ੍ਰਈ ਮੋਚਨੁ ਪਰਸਤੁ ਮੋਕਤਿ
ਕਰਤੁ ਗ੍ਰਿਹ ਕੂਪੁ ॥੧॥ ਰਹਾਉ ॥ ਮੇਰੀ ਬਾਂਧੀ

ਭਗਤੁ ਛਡਾਵੈ ਬਾਂਧੈ ਭਗਤੁ ਨ ਛੁਟੈ ਮੋਹਿ ॥ ਏਕੁ ਸਮੈ
ਮੈ ਕਉ ਗਹਿ ਬਾਂਧੈ ਤਉ ਫੁਨਿ ਮੈ ਪੈ ਜਬਾਬੁ ਨੁ ਹੋਇ
॥੧॥ ਮੈ ਗੁਨ ਬੰਧੁ ਸਗਲ ਕੀ ਜੀਵਨਿ ਮੇਰੀ ਜੀਵਨਿ
ਮੇਰੇ ਦਾਸ ॥ ਨਾਮਦੇਵ ਜਾ ਕੇ ਜੀਅ ਐਸੀ ਤੈਸੇ ਤਾ
ਕੈ ਪ੍ਰੇਮ ਪ੍ਰਗਾਸ ॥੨॥੩॥

rag sarang bani bhagta^N ki.
kabir yi.
ik-o^Nkar satgur parsad.
kaja nar garbas tjori bat.
man das ne taka cjar ga^Nthi e^Ndou tedhou yat. ||1|| raja-o.
bajut partap ga^N-o sa-o pa-e du-e lakj taka barat.
divas cjar ki karaju sajibi yese ban jar pat. ||1||
na ko-u le a-i-o ih Dhan na ko-u le yat.
ravan hu^N te aDhik chhatarpat kjin meh ga-e bilat. ||2||

Página 1252

jar ke sant sada thir puyaju yo jar nam yapat.
yin ka-o kirpa karat he gobid te satsang milat. ||3||
mat pit banita sut sampat ant na chalat sangat.
kajat kabir ram bhe ba-ure yanam akarath yat. ||4||1||
reasaram mit naji yani teri.
tere santan ki ja-o cheri. ||1|| raja-o.
hasto ya-e so rovat ave rovat ya-e so jase.
basto jo-e jo-e so uyar uyar jo-e so base. ||1||
yal te thal kar thal te ku-a kup te mer karave.
Dharti te akas chadhave chadhe akas girave. ||2||
bhekjari te re karave rea te bhekjari.
kjal murakj te pandit karibo pandit te mugDhari. ||3||
nari te yo purakj karave purkjan te yo nari.
kajo kabir saDhu ko paritam tis murat balijari. ||4||2||
sarang bani namde-o yi ki.
ik-o^Nkar satgur parsad.
ka-e^N re man bikji-a ban ya-e.
bhulou re thagmuri kja-e. ||1|| raja-o.
yese min pani meh raje.
kal yal ki suDh naji laje.
yihba su-adi lilit loh.
ese kanik kamni baDhi-o moh. ||1||
yi-o maDh makji sanche apar.
maDh lino mukj dini chhar.
ga-u bachh ka-o sanche kjir.
gala ba^NDh duhi le-e ajir. ||2||
ma-i-a karan saram at kare.
so ma-i-a le gade Dhare.
at sanche samyhe naji murj^H.
Dhan Dharti tan jo-e ga-i-o Dhurj. ||3||
kam kroDh tarisna at yare.
saDhsangat kabhu naji kare.
kajat namde-o ta chi an.
nirbhe jo-e bhei-e bhagvan. ||4||1||
badaju ki na jod maDha-o mo si-o.
thakur te yan yan te thakur kjel pari-o he to si-o. ||1|| raja-o.
apan de-o deura apan ap lagave puya.
yal te tarang tarang te he yal kajan sunan ka-o duya. ||1||
apeh gave apeh nache ap beave tura.
kajat namde-o tu^N mero thakur yan ura tu pura. ||2||2||
das aninn mero niy rup.
darsan nimakj tap tar-i mochan parsat mukat karat
garih kup. ||1|| raja-o.
meri ba^NDhi bhagat chhadave ba^NDhe bhagat na
chhute mohi.

yese min pani meh raje.
kal yal ki suDh naji laje.

yihba su-adi lilit loh.
ese kanik kamni baDhi-o moh. ||1||
yi-o maDh makji sanche apar.
maDh lino mukj dini chhar.
ga-u bachh ka-o sanche kjir.
gala ba^NDh duhi le-e ajir. ||2||
ma-i-a karan saram at kare.
so ma-i-a le gade Dhare.
at sanche samyhe naji murj^H.
Dhan Dharti tan jo-e ga-i-o Dhurj. ||3||
kam kroDh tarisna at yare.
saDhsangat kabhu naji kare.
kajat namde-o ta chi an.
nirbhe jo-e bhei-e bhagvan. ||4||1||
badaju ki na jod maDha-o mo si-o.
thakur te yan yan te thakur kjel pari-o he to si-o. ||1|| raja-o.
apan de-o deura apan ap lagave puya.
yal te tarang tarang te he yal kajan sunan ka-o duya. ||1||
apeh gave apeh nache ap beave tura.
kajat namde-o tu^N mero thakur yan ura tu pura. ||2||2||
das aninn mero niy rup.
darsan nimakj tap tar-i mochan parsat mukat karat
garih kup. ||1|| raja-o.
meri ba^NDhi bhagat chhadave ba^NDhe bhagat na
chhute mohi.

Página 1253

ek same mo ka-o geh ba^NDhe ta-o fun mo pe yabab
na jo-e. ||1||
me gun banDh sagal ki yivan meri yivan mere das.
namdev ya ke yi-a esi teso ta ke parem pargas. ||2||3||

Un Dios Creador Universal, por la Gracia del Verdadero Guru.

Rag Sarang, Palabras de los Bhaktas, Kabir yi.

Oh ser humano ¿por qué te enorgulleces de tus pequeños logros?

Si tienes unas cuantas toneladas de granos en tu granero y unas cuantas monedas más que los demás, ¿qué?, ¿por qué te vanaglorias por eso? (1-Pausa)

Si eres honrado por otros y llegas a tener cientos de villas, heredas títulos y utilidades de millones de monedas.

Créeme, tu señorío sólo durará algunos días así como lo verde en el bosque. (1)

Nadie ha traído ninguna riqueza al mundo ni nunca se ha llevado tampoco nada.

Aún reyes más grandiosos que *Ravana* se han ido en un instante. (2)

Alaba siempre a los Santos, son perennes los que nos inspiran a meditar en el Nombre del Señor.

Sí, aquél que obtiene la Gracia del Señor, sólo él llega a la Sociedad de los Santos. (3) **P.1252.**

Ni el padre, ni la madre, ni la esposa o el esposo, ni los hijos, ni las riquezas se irán contigo.

Dice *Kabir*, medita en Tu Dios, oh loco, de otra forma la oportunidad de éste nacimiento humano pasará en vano.

(4-1)

Oh Dios, no podría conocer los límites de Tu Creación; mi búsqueda sólo implica el ser el Devoto de Tus Santos.

(1-Pausa)

Quien llega riéndose al mundo, lo deja lleno de aflicción, pero quien llora por la separación, sonrír al final. Lo que no se establece en Tu Nombre se vuelve una ruina, pero de aquella ruina en la que habitas Tú, nace la vida. (1)

Tú secas los mares y del desierto nace el agua y el pozo lo conviertes en montaña. Eres Tú Quien esparce la bóveda celeste sobre la tierra y lo más alto del cielo también está bajo Tu Voluntad. (2)

De un rey haces un pordiosero y de un pordiosero haces un rey. Sí, si tal es Tu Voluntad entonces el idiota se vuelve sabio y el sabio se convierte en idiota. (3)

Y mira, de la mujer, el hombre nace y a través de los hombres las mujeres nacen. Dice *Kabir*, Tú, oh Dios, eres el Bienamado de los Santos y yo ofrezco mi ser en sacrificio a Tu Visión. (4-2)

Un Dios Creador Universal, por la Gracia del Verdadero Guru.

Sarang, Palabras de Nam Dev yi.

¿Por qué, oh mente, rondas por los bosques del vicio y en total ignorancia lames el veneno que te quita la Conciencia de tu ser? (1-Pausa)

Cuando el pez vive en el agua, no ve la red ni la muerte cerca.

Y engañado por la ilusión del sabor en el paladar, muerde el anzuelo.

Y tú haces lo mismo cegado por el deseo de tener sexo, placeres y dinero. (1)

La abeja colecta la miel en su panal y ve como el hombre le echa polvo y huye con la miel. La vaca produce leche para alimentar a sus becerros pero el granjero la ata del cuello y se lleva su leche. (2)

El ser humano hace todo tipo de esfuerzos para obtener dinero, y va y esconde la bolsa en el seno de la tierra y sigue acumulando más y más sin ni siquiera considerar qué tanto la tierra, como sus riquezas, se convertirán en polvo al final. (3)

Uno se consume en el fuego de la lujuria y el enojo, sin conservar para nada la compañía de los Santos. Dice *Nam Dev*, oh hermano, busca el Refugio de tu Dios y liberándote de tus miedos y temores, medita en tu Señor. (4-1)

Oh Dios, me hago una apuesta, que Tú, el Maestro, eres conocido por mí, Tu Sirviente, y que yo soy conocido por Ti; ambos somos jugadores del mismo juego. (1-Pausa)

Tú Mismo eres el Templo, la Deidad y quién la alaba, sí, del agua se levanta la ola y las olas también son de agua y su distinción pertenece a la ilusión. (1)

Tú Mismo cantas, tocas y bailas con el clarinete. Dice *Nam Dev*, oh Dios, sólo Tú eres mi Maestro, sí, Tú eres Perfecto mientras que yo estoy privado de toda Virtud. (2-2)

Dice Dios, aquéllos que dedican su ser a Mí, pertenecen a Mi Ser Íntimo. Los que logran Mi Visión aún por un instante, son liberados de las tres plagas y los que están en Comunión Connigo, los libero del pozo de los enredos del hogar. (1-Pausa)

Lo que ato Yo, mi Devoto lo puede desatar, pero aquello que Mi Devoto ata, ni Yo Mismo lo desato, pues el Lazo del Amor Me Somete a Mí con Mi Devoto, escucha pues; en la Vida de toda vida, el Mérito es lo único que Me atrae y Mi Devoto es quien le da Sustento a Mi Vida. (1) **P. 1253.**

Dice *Nam Dev*, aquél que atesora en su corazón estos pensamientos, en su ser está la Iluminación del Amor.

(2-3)

ਸਾਰੰਗ ॥
ੴ ਸਤਿਗੁਰ ਪ੍ਰਸਾਦਿ ॥
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥ ਅਨਪਾਵਨੀ
ਭਗਤਿ ਨਹੀ ਉਪਜੀ ਭੁਖੈ ਦਾਨੁ ਨ ਦੀਨਾ ॥੧॥ ਰਹੁ-
ਐ ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ
ਨ ਛੁਟਿਓ ਦੇਵਾ ॥ ਪਰ ਨਿੰਦਾ ਮੁਖ ਤੇ ਨਹੀ ਛੁਟੀ
ਨਿਫਲੁ ਭਈ ਸਭੁ ਸੇਵਾ ॥੧॥ ਬਾਟੁ ਪਾਰਿ ਘਰੁ ਮੁਸਿ
ਬਿਰਾਨੁ ਪੇਟੁ ਭਰੈ ਅਪ੍ਰਾਪੀ ॥ ਜਿਹਿ ਪਰਲੋਕ ਜਾਇ
ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥ ਹਿੰਸਾ
ਤਉ ਮਨ ਤੇ ਨਹੀ ਛੁਟੀ ਜੀਅ ਦਇਆ ਨਹੀ ਪਾਲੀ
॥ ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ
ਚਾਲੀ ॥੩॥੧॥੬॥

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
ਸਾਰੰਗੁ ਮਹਲਾ ੫ ਸੁਰਦਾਸ ॥
ੴ ਸਤਿਗੁਰੁ ਪ੍ਰਸਾਦਿ ॥
ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ
ਸਰਬਸੁ ਸਭੁ ਅਰਪਿਓ ਅਨਦੁ ਸਹਜ ਧੁਨਿ ਝੋਕੁ ॥੧॥
ਰਹਾਉ ॥ ਦਰਸਨੁ ਪੇਖਿ ਭਏ ਨਿਰਬਿਖਈ ਪ੍ਰਾਏ ਹੈ
ਸਗਲੋ ਥੋਕੁ ॥ ਆਨ ਬਸਤੁ ਸਿਉ ਕਾਜੁ ਨ ਕਛੁਐ ਸੁੰ-
ਦਰ ਬਦਨ ਅਲੋਕੁ ॥੧॥ ਸਿਆਮੁ ਸੁੰਦਰ ਤਾਜਿ ਆਨ
ਜੁ ਚਾਹਤੁ ਜਿਉ ਕੁਸਟੀ ਤਨਿ ਜੋਕੁ ॥ ਸੁਰਦਾਸ ਮਨੁ
ਪ੍ਰਭਿ ਹਥਿ ਲੀਨੋ ਚੀਨੋ ਇਹੁ ਪਰਲੋਕੁ ॥੨॥੧॥੮॥

ਸਾਰੰਗੁ ਕਬੀਰ ਜੀਉ ॥
ੴ ਸਤਿਗੁਰ ਪ੍ਰਸਾਦਿ ॥ ਹਰਿ
ਬਿਨੁ ਕਉਨੁ ਸਹਾਈ ਮਨ ਕਾ ॥ ਮਾਂਤੁ ਧਿਤਾ ਭਾਈ
ਸੁਤੁ ਬਨਿਤਾ ਹਿਤੁ ਲਾਗੈ ਸਭ ਫਨ ਕਾ ॥੧॥ ਰਹਾਉ ॥
ਆਗੈ ਕਉ ਕਿਛੁ ਤੁਲਹਾ ਬਾਧਹੁ ਕਿਆ ਭਰਵਾਸਾ ਧਨੁ
ਕਾ ॥ ਕਹਾ ਬਿਸਾਸਾ ਇਸ ਭਾਡੈ ਕਾ ਇਤਨਕੁ ਲਾਗੈ
ਠਨਕਾ ॥੧॥ ਸਗਲ ਧਰਮੁ ਪੁੰਨ ਫਲ ਪਾਵਹੁ ਧੁਰਿ
ਬਾਛਹੁ ਸਭ ਜਨ ਕਾ ॥ ਕਹੈ ਕਬੀਰੁ ਸੁਨਹੁ ਰੋ ਸਤਹੁ
ਇਹੁ ਮਨੁ ਉਡਨ ਪਖੇਰੂ ਬਨ ਕਾ ॥੨॥੧॥੯॥

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਖਾਣਾ ਪੀਣਾ ਹੋਸਣਾ ਸਉਣਾ ਵਿਸਰਿ ਗਇਆ ਹੈ ਮਰਣਾ
॥ ਖਸਮੁ ਵਿਸਾਰਿ ਖੁਆਰੀ ਕੀਨੀ ਧਿਗੁ ਜੀਵਣੁ ਨਹੀ
ਰਹਣਾ ॥੧॥ ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ
ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥ ਤੁਧਨੋ
ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰੁਹਹਿ
ਨਹੀ ॥ ਤੂੰ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ
ਜੀਉ ਤਹੀ ॥੨॥ ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ
ਪਾਵਹਿ ਸੋਈ ਸਚੁ ਹੋਹੀ ॥ ਅਹਿਨਿਸਿ ਨਾਮੁ ਜਪਹੁ
ਰੋ ਪ੍ਰਾਣੀ ਮੇਲੁ ਹੋਵੈ ਹੋਹੀ ॥੩॥ ਜੇਹੀ ਰਤਿ ਕਾਇਆ
ਸੁਖ ਤੇਹਾ ਤੇਹੋ ਜੇਹੀ ਦੇਹੀ ॥ ਨਾਨਕ ਰਤਿ ਸੁਹ-
ਵੀਂ ਸਾਈ ਬਿਨੁ ਨਾਵੈ ਰਤਿ ਕਹੀ ॥੪॥੧॥ ਮਲਾਰ
ਮਹਲਾ ੧ ॥ ਕਰਉ ਬਿਨਉ ਗੁਰ ਅਪੁਨ ਪ੍ਰੀਤਮ ਹਰਿ
ਵਰ ਆਣਿ ਮਿਲਾਵੈ ॥ ਸੁਣਿ ਘਨ ਘਰ ਸੀਤਲੁ ਮਨੁ
ਮੇਰਾ ਲਾਲ ਰਤੀ ਗੁਣ ਗਾਵੈ ॥੧॥ ਬਰਸੁ ਘਨਾ ਮੇਰਾ
ਮਨੁ ਭੀਨਾ ॥ ਅੰਮ੍ਰਿਤ ਬੁੰਦ ਸਹਾਨੀ ਹੋਅਰੈ ਗੁਰਿ
ਮੇਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥ ਸਹਜਿ
ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰੁ ਬਚਨੀ ਮਨੁ
ਮਾਨਿਆ ॥ ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ
ਤਨਿ ਪ੍ਰੇਮੁ ਸੁਖਾਨਿਆ ॥੨॥ ਅਵਗਣੁ ਤਿਆਗਿ ਭਈ
ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥ ਸੋਗੁ ਵਿਜੇਗੁ
ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ
ਕਰੀ ॥੩॥ ਆਵਣ ਜਾਣੁ ਨਹੀ ਮਨੁ ਨਿਹਚਲੁ ਪਰੇ
ਗੁਰ ਕੀ ਏਟੁ ਗਹੀ ॥ ਨਾਨਕ ਰਾਮ ਨਾਮੁ ਜਪਿ ਗੁਰੈ-
ਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥

sarang.
ik-o^Nkar satgur parsad.
te nar ki-a puran sun kina.
anpavni **bh**agat naji upyi **bh**ukje dan na dina. ||1|| raja-o.
kam na bisri-o kro**Dh** na bisri-o lob**h** na **ch**huti-o deva.
par ninda muk**j** te naji **ch**huti nifal **bha**-i sab**h** seva. ||1||
bat par **gh**ar mus birano pet **bh**are apra**Dhi**.
yiji parlok ya-e apkirat so-i abidi-a sa**Dhi**. ||2||
hinsa ta-o man te naji **ch**huti yi-a da-i-a naji pali.
parmanan**d** sa**Dhs**angat mil katha puni**t** na chali. ||3||1||6||
chhad man jar bimuk**jan** ko sang.
sarang mehla 5 surdas.
ik-o^Nkar satgur parsad.
jar ke sang base jar lok.
tan man arap sarbas sab**h** arpi-o anad sahy **Dhun** y**j**ok.
||1|| raja-o.
darsan pek**j** **bha**-e nirbik**ja**-i pa-e he sagle tjok.
an basat si-o ke na kach**hu**-e sundar badan alok. ||1||
si-am sundar te an yo chajat yi-o kusti tan yok.
surdas man parab**h** jath lino dino ih parlok. ||2||1||8||
sarang kabir yi-o.
ik-o^Nkar satgur parsad.
jar bin ka-un saja-i man ka.
mat pita **bha**-i sut banita hit lago sab**h** fan ka. ||1|| raja-o.
age ka-o kich**h** tulha ba^N**Dh**aju ki-a **bh**arvasa **Dhan** ka.
kaja bisasa is **bha**^Nde ka itnak lage **th**anka. ||1||
sagal **Dh**aram punn fal pavhu **Dhur** ba^N**ch**haju sab**h**
yan ka.
kaje kabir sunhu re santaju ih man udan pank**jeru** ban ka.
||2||1||9||

Página 1254

rag malar cha-upde mehla 1 **gh**ar 1
ik-o^Nkar sat nam karta purak**j** nir**bha**-o nirver akal murat
euni seb**ha**^N gur parsad.
kjana **pi**na jasna sa-una visar ga-i-a he marna.
kjasam visar **kju**-ari kini **Dh**arig yivan naji rah**na**. ||1||
paran**i** eko nam **Dhi**-avaju.
apni pat seti **gh**ar yavhu. ||1|| raja-o.
tuDhno seveh tuy**h** ki-a **de**veh ma^Ngeh leveh rajeh naji.
tu data yi-a sab**h**na ka yi-a andar yi-o **tu**hi. ||2||
gurmuk**j** **Dhi**-avaji se amrit pavaji se-i suche johi.
ajinis nam yapaju re paran**i** mele jach**he** johi. ||3||
yei rut ka-i-a suk**j** tea tejo yehi dei.
Nanak rut suhavi sa-i bin nave rut kei. ||4||1||
malar mehla 1.
kara-o bin-o gur apne parit**am** jar var an milave.
sun **gh**an **gh**or sital man mora lal rat**i** gun gave. ||1||
baras **gh**ana mera man **bj**ina.
amrit bund suhani hi-are gur mohi man jar ras lina.
||1|| raja-o.
sahy suk**ji** var kaman pi-ari yis gur bachni man mani-a.
jar var nar **bha**-i sohagan man tan parem suk**ja**ni-a. ||2||
avgan ti-ag **bha**-i beragan asthir var sohag jari.
sog viyog tis kade na vi-ape jar parab**h** ap**ni** kirpa
kari. ||3||
avan yan naji man nihchal pure gur ki ot gaji.
Nanak ram nam yap gurmuk**j** **Dhan** sohagan sach
saji. ||4||2||

Un Dios Creador Universal, por la Gracia del Verdadero Guru.

Sarang,

Oh amigo, ¿qué ganaste escuchando los *Puranas*? Si la constante Devoción a Dios no se edificó en Ti, nunca compartiste lo que tenías con los que necesitaban. (1-Pausa)
Oh ser humano, si no te has liberado de tu lujuria, ni de tu avaricia, ni de tus calumnias, entonces de nada sirvió todo ese servicio que le ofreciste a tu Dios. (1)
O ladrón, robas a la gente en los caminos y te metes en sus hogares para robar su despena y los actos de tu ignorante vida sólo te traerán deshonor en el más allá. (2)
La crueldad no ha dejado tu mente y no has desarrollado la Bondad por los demás seres vivientes. *Parmanand* se ha unido a la *Saad Sangat*, la Compañía de los Santos, ¿Por qué no has seguido las Sagradas Enseñanzas? (3-1-6)
Oh mente, no pienses en acercarte a aquéllos que le han dado la espalda al Señor.

Un Dios Creador Universal, por la Gracia del Verdadero Guru.

Sarang, Mejl Guru Aryan Dev, Quinto Canal Divino, Surdas.

Los *Gurmukjs* habitan siempre en Dios, ellos se rinden en cuerpo, mente y todo lo que tienen y se inmergen en el encantamiento de la Melodía del Éxtasis del Equilibrio. (1-Pausa)
Teniendo la Visión del Señor, se liberan de sus vicios y logran todo lo que su Alma ahora, no se involucran en nada más, pues ven la Eterna Permanencia del Dios Glorioso. (1)
Quien no busca a su Dios, es como el gusano que se alimenta del leproso.
Dice *Surdas*, mantengo a mi Dios en la palma de mi mano y esto para mí es el Paraíso. (2-1-8)
Sarang, Kabir yi.

Oh mente mía, no hay nadie que te de soporte sin Dios, pues el amor por tu padre y madre, de tus hermanos y tu esposa es una ilusión. (1-Pausa)
Prepárate oh mente, pues tus riquezas no irán en la barca que te llevará hasta el otro lado, y no confíes en la vasija de tu cuerpo, pues ve, un pequeño golpecito y se quiebra. (1)
Serás bendecido con la Esencia de todas las religiones si tan sólo buscas el polvo debajo de los Pies de los Santos.
Dice *Kabir*, escuchen oh Santos, la mente bate sus salvajes alas como el ave del bosque, ahora está ahí y después allá. (2-1-9)

Por la Gracia del Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser más allá del Tiempo, no Encarnado, Auto Existente, el Iluminador.

Rag Malhar, Chau-Padas, Mejl. Guru Nanak, Primer Canal Divino.

Uno come, bebe, se casa y duerme sin acordarse de la muerte. **P.1254.**
Pero abandonando al Señor y Maestro, la corta vida de uno es desperdiciada en vano. (1)
Oh ser humano, habita en el Nombre de tu Único Dios, para que puedas regresar a tu Hogar con Honor y Gloria. (1-Pausa)

El que Te sirve, oh Dios, no Te da nada, pues en realidad es el tomador, el buscador, sólo Tú eres el Dador, sí, el Principio de Vida dentro de toda vida. (2)
Ellos, los Seres Concientes en Dios, quienes Te contemplan, son bendecidos con Tu Néctar y son purificados. Habiten siempre en el Nombre del Señor, oh seres humanos, para que sean liberados de sus impurezas. (3)
Así como es la estación, así el cuerpo la disfruta y se funde en el mismo espíritu de la estación.
Siéntete entonces bendecido en la Estación del Nombre del Señor, pues, ¿puede algo germinar -aún estando en primavera- sin haberse sembrado la semilla? (4-1)

Malhar, Mejl Guru Nanak, Primer Canal Divino.

Le rezo a mi *Guru*, a mi Amor, que me guíe hasta mi Esposo. Sí, cuando veo las nubes de Gracia relampaguear, el pavo real de mi mente danza, e imbuido en Su Amor, grazna Su Alabanza. (1)
Desparrámense ya, oh nubes, para que mi Alma se empape y el Néctar descienda y se pose en mi corazón, y embrujado por el *Guru*, quede intoxicado con el Sabor de Dios. (1-Pausa)
Aquélla que es la Bienamada del Maestro, disfruta de la Paz del Equilibrio, sí, quien tiene una mente que está complacida con la Palabra del *Guru*, ama a Su Amor, en cuerpo y Alma y se convierte en la Novia Eterna de Dios. (2)
Ella abandona sus deméritos y se desapega de lo mundano, entonada en Su Señor Eterno y Maestro. Ella no es atacada por la tristeza o el sentido de separación nunca más, tal es la Misericordia de Dios sobre ella. (3)
Ella ya no regresa ni se va, su mente se vuelve inamovible, aferrándose al Refugio del *Guru* Perfecto. Dice *Nanak*, habita en el Nombre del Señor, por la Gracia del *Guru*, para que seas aceptada como la Novia Bendecida de tu Dios. (4-2)